

دے دھماکے سے پہلے ہی دھماکا لگے
میری سیکرٹری نے دھماکا لگا دیا ॥ ॥

Published by

ISLAM INTERNATIONAL PUBLICATIONS LTD.
Islamabad, Sheephatch Lane, Tilford, Surrey, GU10 2AQ, U.K.

© 1988 Islam International Publications Limited.

ISBN 1 85372 126 3

Printed by
RAQEEM PRESS
Sheephatch Lane, Tilford, Surrey GU10 2AQ U. K.

३ प्रसवसुतुमावीयथाही हेम।
 उवसनामाजानाहुीया। सुसीमिमाकुमना।
 वकुरा। मीना। सुवोही। ही सुतु। सुतु। सुतु।
 सुतु। सुतु। सुतु। सुतु। सुतु। सुतु। सुतु। सुतु।
 सुतु। सुतु। सुतु। सुतु। सुतु। सुतु। सुतु। सुतु।
 सुतु। सुतु। सुतु। सुतु। सुतु। सुतु। सुतु। सुतु।

दोही उभरा उभरा भा वउं नो भा यिने ॥

यिने न उरा दा रीला वउं नो भा वलभा ज्ञो वउरा
वसि ज्ञो उहभा ज्ञो। की भी उरा भा यो नो भा नुनो भी
गुहो भा यवभा उरा गुहो भा भी उरा वनी नो नुनभा
नानु उरा भा न नुनो उरा जो उमो नो उरि वलभा ...
हो उरि वरा री नो भा उरि भा यवभा वउं नो गुहो भा उरा
उरि नो उरा उरा नो भा यवभा वउं नो उरि भा उरा
नो भा यो नो गुहो गुहो उरा भा यवभा उरि भा उरि भा
नो भा उरि नो नो नो भा वउं नो भा वउं नो उरि नो भा
नो भा भा उरि नो उरि नुनो नो भा उरि भा उरि भा
नो भा उरि नो नो नो भा उरि भा उरि भा उरि भा भा यिने
नो भा गुहो उरा नो भा (वनी वभा) नो नो उरि
(नो नो उरि वउं नो उरि) नो भा भा
नो भा उरि नो नो भा उरि भा उरि भा उरि भा वनी
वभा उरि नो नो भा उरि भा उरि भा उरि भा उरि भा
वनी नो यिने ॥

हो न नो नो नो भा वउं नो नो भा उरि भा उरि भा

ॐ नमो भगवते वासुदेवाय । ॐ नमो भगवते वासुदेवाय ।
 वसुदेवाय नमः । ॐ नमो भगवते वासुदेवाय । ॐ नमो भगवते वासुदेवाय ।
 श्री कृष्णाय नमः । ॐ नमो भगवते वासुदेवाय । ॐ नमो भगवते वासुदेवाय ।
 मातां हृदि नमो भगवते वासुदेवाय । ॐ नमो भगवते वासुदेवाय ।
 ॐ नमो भगवते वासुदेवाय । ॐ नमो भगवते वासुदेवाय ।
 मातां हृदि नमो भगवते वासुदेवाय । ॐ नमो भगवते वासुदेवाय ॥ ॥

ॐ नमो भगवते वासुदेवाय । ॐ नमो भगवते वासुदेवाय ।
 नमो भगवते वासुदेवाय । ॐ नमो भगवते वासुदेवाय ।

- १) अथाशु
- २) अथोपनिषत् ।
- ३) नमो भगवते वासुदेवाय ।
- ४) प्रसावसुदेवाय ।
- ५) जीवाम्भवाश्री नमो भगवते वासुदेवाय ।
- ६) अथैकान्तप्रथाव ।
- ७) अथैकान्तप्रथाव ।
- ८) अथाशुदीप्यन्त्यात्प्रदीपितं वासुदेवाय ।
- ९) नमो भगवते वासुदेवाय ।

अथाभ्युदये त्रयुगाद्द्वेयनाभ्युदये
त्रयुगाद्द्वेयनाभ्युदये त्रयुगाद्द्वेयनाभ्युदये
यथाभ्युदये त्रयुगाद्द्वेयनाभ्युदये ॥

वयम्भ्युदये त्रयुगाद्द्वेयनाभ्युदये
त्रयुगाद्द्वेयनाभ्युदये त्रयुगाद्द्वेयनाभ्युदये
यथाभ्युदये त्रयुगाद्द्वेयनाभ्युदये
त्रयुगाद्द्वेयनाभ्युदये त्रयुगाद्द्वेयनाभ्युदये
यथाभ्युदये त्रयुगाद्द्वेयनाभ्युदये ॥

१। कौल्यः त्रयुगाद्द्वेयनाभ्युदये
त्रयुगाद्द्वेयनाभ्युदये त्रयुगाद्द्वेयनाभ्युदये
यथाभ्युदये त्रयुगाद्द्वेयनाभ्युदये
त्रयुगाद्द्वेयनाभ्युदये त्रयुगाद्द्वेयनाभ्युदये
यथाभ्युदये त्रयुगाद्द्वेयनाभ्युदये ॥

२। त्रयुगाद्द्वेयनाभ्युदये त्रयुगाद्द्वेयनाभ्युदये

ਆਪਾ ਵਾਗੀ ਲਗਾ ਆਪਣੀ ਆਪਣੀ
 ਠਹੀਰੀ ਲੁਈ ਤੁਹੀ ਦਮਕਾ ਰੀਸੀ ਕੁੰਦੀ ਲਗਾ
 ਆਪਾ ਆਪਣਾ ਭਗਤਾ ਆਪੇ ਆਪਾ ਬੀ ਕੁੰਦੀ ਆਪੇ
 ਲਗਾ ਲੁਗਾ ਲੁਗਾ ਮੀਮੀਆ ਨੀਕੁੰਦੀ ਨੀਮਾ ਰੀਸੀ
 ਲੁਗਾ ਕੁੰਦੀਆ ਭਾਗੀਆ ਤੁਹੀਆ ਤੁਹੀਆ ਲੁਗਾ
 ਕੁੰਦੀਆ ਤੁਹੀਆ ਕੁੰਦੀਆ

ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ
 ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ
 ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ
 ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ
 ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ

ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ
 ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ
 ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ
 ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ
 ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ ਕੁੰਦੀਆ

इमोदी र्देव वरुणवना सुशुना वमा उदीरु
वसुदेवा मर्देवना उदमा सुदी मर्देना सुदी उमा सुदीना
सुनीयमा र्देवना यदी उदी उदी उदी उदी उदी उदी
दी उदी उदी उदी उदी उदी उदी ॥ ॥

उमा उमा नादी

नादी उदी उदी उदी उदी उदी उदी

उदी उदी उदी उदी उदी उदी
उदी उदी उदी उदी उदी उदी
उदी उदी उदी उदी उदी उदी

ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା

କ୍ର. ସଂଖ୍ୟା	ଶବ୍ଦ	ଅକ୍ଷର ସଂଖ୍ୟା
୧	ଅକ୍ଷର	୧
୨	ଅକ୍ଷରାବଳୀ	୨
୩	ଅକ୍ଷରାବଳୀରୁ ନିର୍ମିତ	୩
୪	ଅକ୍ଷରାବଳୀରୁ ନିର୍ମିତ ଶବ୍ଦ	୪
୫	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୫
୬	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୬
୭	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୭
୮	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୮
୯	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୯
୧୦	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୦
୧୧	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୧
୧୨	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୨
୧୩	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୩
୧୪	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୪
୧୫	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୫
୧୬	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୬
୧୭	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୭
୧୮	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୮
୧୯	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୧୯
୨୦	ଅକ୍ଷରାବଳୀରୁ ନିର୍ମିତ ଶବ୍ଦମାନଙ୍କର ତାଲିକା	୨୦

ଅଧ୍ୟାୟ ୧୬ ର ୧୨ମ ଶ୍ଳୋକ

ପୃଷ୍ଠା
ନମ୍ବର

୧୨ମ ଶ୍ଳୋକ

୨୬	କୋଷକାଣ୍ଡୀ ୨୩୩	୧୦
୨୭	ପ୍ରଥମ ସଂସ୍କରଣ	୧୫
୨୮	ପ୍ରଥମ ସଂସ୍କରଣରୁ ନୂଆ ଲେଖା ସଂସ୍କରଣ ୨୩୩	୧୦୦
୨୯	ଦ୍ୱିତୀୟ ସଂସ୍କରଣରୁ ପ୍ରଥମ ସଂସ୍କରଣରୁ ନୂଆ ଲେଖା	୧୦୫
୩୦	ଦ୍ୱିତୀୟ ସଂସ୍କରଣରୁ ନୂଆ ଲେଖା ସଂସ୍କରଣ ୨୩୩	୧୧୦
	୩୧ମ ଶ୍ଳୋକ	

ଆମାୟା

ଓ ଆମାୟା ନି ବଳେ ବା ବଳେ ମନି ବଳେ ବଳି
ଆମାୟା ନି ବଳେ ବା ବଳେ ମନି ବଳେ ବଳି
ନି ବଳେ ବଳି ବଳେ ବଳେ ମନି ବଳେ ବଳି
ବଳେ ବଳି ବଳେ ବଳେ ମନି ବଳେ ବଳି
ବଳେ ବଳି ବଳେ ବଳେ ମନି ବଳେ ବଳି
ବଳେ ବଳି ବଳେ ବଳେ ମନି ବଳେ ବଳି
ବଳେ ବଳି ବଳେ ବଳେ ମନି ବଳେ ବଳି
ବଳେ ବଳି ବଳେ ବଳେ ମନି ବଳେ ବଳି

અમારુ પીઠરુતુ ઈશુ દોરુ
હુમુ પીઠરુતુ

بِسْمِ الرَّحْمَنِ الرَّحِيمِ ①

૦ ઈશુ પીઠરુતુ ઈશુ પીઠરુતુ
અમારુ પીઠરુતુ ઈશુ પીઠરુતુ

الْحَمْدُ لِلَّهِ رَبِّ الْعَالَمِينَ ①

ઈશુ દોરુ હુમુ પીઠરુતુ ઈશુ દોરુ

الرَّحْمَنِ الرَّحِيمِ ①

અમારુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ

مَلِكِ يَوْمِ الدِّينِ ①

ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ

إِيَّاكَ نَعْبُدُ وَإِيَّاكَ نَسْتَعِينُ ①

અમારુ પીઠરુતુ ઈશુ પીઠરુતુ

إِفْدِنَا الصِّرَاطَ الْمُسْتَقِيمَ ①

ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ
ઈશુ પીઠરુતુ ઈશુ પીઠરુતુ

صِرَاطَ الَّذِينَ أَنْعَمْتَ عَلَيْهِمْ غَيْرِ
الْمَقْضُوبِ عَلَيْهِمْ وَلَا الضَّالِّينَ ①

الفاتحة : ۱ - ۷

ကျွန်ုပ်တို့သည် ဂုဏ်တို့ကို ဖြစ်ပေါ်စေရန်အတွက် အပယ်ပျံကို အသုံးပြုပါ။ အပယ်ပျံသည် အပူပေးရန်အတွက် အသုံးပြုပါ။

سَبَّحَ لِلَّهِ مَا فِي السَّمَوَاتِ وَالْأَرْضِ وَهُوَ الْعَزِيزُ الْحَكِيمُ ﴿٧﴾

အပယ်ပျံကို အသုံးပြုရန်အတွက် အပူပေးရန်အတွက် အပယ်ပျံကို အသုံးပြုပါ။ အပယ်ပျံသည် အပူပေးရန်အတွက် အသုံးပြုပါ။

لَهُ مَلِكُ السَّمَوَاتِ وَالْأَرْضِ يُّحْيِي وَيُمِيتُ وَهُوَ عَلَى كُلِّ شَيْءٍ قَدِيرٌ ﴿٨﴾

အပယ်ပျံကို အသုံးပြုရန်အတွက် အပူပေးရန်အတွက် အပယ်ပျံကို အသုံးပြုပါ။ အပယ်ပျံသည် အပူပေးရန်အတွက် အသုံးပြုပါ။

هُوَ الْأَوَّلُ وَالْآخِرُ وَالظَّاهِرُ وَالْبَاطِنُ وَهُوَ بِكُلِّ شَيْءٍ عَلِيمٌ ﴿٩﴾

အပယ်ပျံကို အသုံးပြုရန်အတွက် အပူပေးရန်အတွက် အပယ်ပျံကို အသုံးပြုပါ။ အပယ်ပျံသည် အပူပေးရန်အတွက် အသုံးပြုပါ။

هُوَ الَّذِي خَلَقَ السَّمَوَاتِ وَالْأَرْضَ فِي سِتَّةِ أَيَّامٍ ثُمَّ اسْتَوَىٰ عَلَى الْعَرْشِ يَعْلَمُ مَا يَلِجُ فِي الْأَرْضِ وَمَا يَخْرُجُ مِنْهَا وَمَا يَنْزِلُ مِنَ السَّمَاءِ وَمَا يَعْرُجُ فِيهَا وَهُوَ مَعَكُمْ أَيْنَ مَا كُنْتُمْ وَاللَّهُ بِمَا تَعْمَلُونَ بَصِيرٌ ﴿١٠﴾

ကျွန်ုပ်တို့သည် ဂုဏ်တို့ကို ဖြစ်ပေါ်စေရန်အတွက် အပယ်ပျံကို အသုံးပြုပါ။ အပယ်ပျံသည် အပူပေးရန်အတွက် အသုံးပြုပါ။

لَهُ مَلِكُ السَّمَوَاتِ وَالْأَرْضِ وَإِلَى اللَّهِ تُرْجَعُ الْأُمُورُ ﴿١١﴾

အပယ်ပျံကို အသုံးပြုရန်အတွက် အပူပေးရန်အတွက် အပယ်ပျံကို အသုံးပြုပါ။ အပယ်ပျံသည် အပူပေးရန်အတွက် အသုံးပြုပါ။

يُورِثُ اللَّيْلُ النَّهَارَ وَيُورِثُ النَّهَارُ اللَّيْلَ وَهُوَ عَلِيمٌ

ଆଧ୍ୟାୟର ନାମ ଓ ଅଧ୍ୟାୟର ନାମ

ଆଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ

ءَامِنُوا بِاللَّهِ وَرَسُولِهِ وَأَنْفِقُوا مِمَّا جَعَلَكُمْ
مُسْتَحْلِفِينَ فِيهِ ۚ فَالَّذِينَ ءَامَنُوا مِنْكُمْ وَأَنْفَقُوا لَهُمْ أَجْرٌ
كَبِيرٌ ﴿٨﴾

الحديد: ୨ - ୧

ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ

يُسَبِّحُ لِلَّهِ مَا فِي السَّمَوَاتِ وَمَا فِي الْأَرْضِ لَهُ الْمُلْكُ
وَلَهُ الْحَمْدُ وَهُوَ عَلَى كُلِّ شَيْءٍ قَدِيرٌ ﴿٩﴾

ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ

هُوَ الَّذِي خَلَقَكُمْ مِنْكُمْ كَافِرٌ وَمِنْكُمْ مُؤْمِنٌ وَاللَّهُ
بِمَا تَعْمَلُونَ بَصِيرٌ ﴿١٠﴾

ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ
ଅଧ୍ୟାୟ ୧୨ର ନାମ ଓ ଅଧ୍ୟାୟର ନାମ

خَلَقَ السَّمَوَاتِ وَالْأَرْضَ بِالْحَقِّ وَصَوَّرَكُمْ فَأَحْسَنَ
صُورَكُمْ وَإِلَيْهِ الْمَصِيرُ ﴿١١﴾

ಇವುಗಳೆಲ್ಲವನ್ನೂ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
(ಅನುಬಂಧ ೨೭-೨)

يَعْلَمُ مَا فِي السَّمَوَاتِ وَالْأَرْضِ وَيَعْلَمُ مَا تُسْرُونَ وَمَا تُعْلِنُونَ
وَاللَّهُ عَلِيمٌ بِذَاتِ الصُّدُورِ ﴿٥٠﴾
التغابن: ٢ - ٥

ಇವುಗಳೆಲ್ಲವನ್ನೂ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ

إِنَّ اللَّهَ فَالِقُ الْحَبِّ وَالنَّوَى يُخْرِجُ الْحَى مِنَ الْمَيِّتِ
وَيُخْرِجُ الْمَيِّتَ مِنَ الْحَى ذَٰلِكُمْ اللَّهُ فَالِقَ
تُوفِّكُونَ ﴿١٦﴾

ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ

فَالِقُ الإِصْبَاحِ وَجَعَلَ اللَّيْلَ سَكَنًا وَالشَّمْسَ
وَالْقَمَرَ حُسْبَانًا ذَٰلِكَ تَقْدِيرُ الْعَزِيزِ الْعَلِيمِ ﴿١٧﴾

ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ

وَهُوَ الَّذِي جَعَلَ لَكُمُ اللَّحْمَ لِهَيْدُوا بِهَا فِي
ظُلُمَاتِ اللَّيْلِ وَالْبَحْرِ قَدْ فَضَّلْنَا الْآيَاتِ لِقَوْمٍ
يَعْلَمُونَ ﴿٢٨﴾

ನೋಡಿದರೆ ನೋಡಿದರೆ ನೋಡಿದರೆ
ನೋಡಿದರೆ ನೋಡಿದರೆ ನೋಡಿದರೆ

وَهُوَ الَّذِي أَنشَأَ لَكُم مِّن نَّفْسٍ وَجِدَةٍ فَمُسْتَقَرٌّ

അവസരം വന്നിടത്തു നീക്കം
പ്രകാശം വന്നിടത്തു കൃപ
അവസരം വന്നിടത്തു കൃപ

അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ

അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ

അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ
അവസരം വന്നിടത്തു കൃപ

وَمُسْتَوْعٍ قَدْ فَصَّلْنَا آيَاتٍ لِقَوْمٍ يَفْقَهُونَ ﴿٩٩﴾

وَهُوَ الَّذِي أَنْزَلَ مِنَ السَّمَاءِ مَاءً فَأَخْرَجْنَا بِهِ
نَبَاتَ كُلِّ شَيْءٍ فَأَخْرَجْنَا مِنْهُ خَضِرًا نُخْرِجُ مِنْهُ
حَبًّا مُتَرَاكِبًا وَمِنَ النَّخْلِ مِن طَلْعِهَا قِنْوَانٌ
دَانِيَةٌ وَجَنَّاتٍ مِّنْ أَعْنَابٍ وَالزَّيْتُونَ وَالرُّمَّانَ
مُشْتَبِهًا وَعَيْرٌ مُّثَشِّبَةٌ أَنْظَرُوا إِلَى ثَمَرِهِ إِذَا
أَثْمَرُوا وَيَعْبَهُونَ إِنَّ فِي ذَٰلِكُمْ لَآيَاتٍ لِّقَوْمٍ يُؤْمِنُونَ ﴿١٠٠﴾

وَجَعَلُوا لِلَّهِ شُرَكَاءَ الْجِنَّ وَخَلَقَهُمْ وَخَرَفُوا لَهُ بَيْنَ
وَبْنَتٍ يَعْبُرُ عَابِدٌ سُبْحَانَهُ وَتَعَالَى عَمَّا
يَصِفُونَ ﴿١٠١﴾

الأنعام: 96 - 101

اللَّهُ لَا إِلَهَ إِلَّا هُوَ الْحَيُّ الْقَيُّومُ لَا تَأْخُذُهُ سِنَّةٌ
وَلَا نَوْمٌ لَهُ مَا فِي السَّمَوَاتِ وَمَا فِي الْأَرْضِ مَنْ
ذَٰ الَّذِي يَشْفَعُ عِنْدَهُ إِلَّا بِإِذْنِهِ يَعْلَمُ مَا بَيْنَ

အလှူအတန်း

အလှူအတန်း၊ အလှူအတန်း၊ အလှူအတန်း၊
အလှူအတန်း (အလှူအတန်း ၃)

أَيُّدِيهِمْ وَمَا خَلَقَهُمْ وَلَا يُحِيطُونَ بِشَيْءٍ مِّنْ
عِلْمِهِ إِلَّا بِمَا شَاءَ وَسِعَ كُرْسِيُّهُ السَّمَاوَاتِ
وَالْأَرْضَ وَلَا يَئُودُهُ حِفْظُهُمَا وَهُوَ الْعَلِيُّ الْعَظِيمُ ﴿٢٥٦﴾

البقرة: ٢٥٦

هُوَ اللَّهُ الَّذِي لَا إِلَهَ إِلَّا هُوَ عَلَيْهِ الْغَيْبِ
وَالشَّهَادَةِ هُوَ الرَّحْمَنُ الرَّحِيمُ ﴿٢٥٦﴾

အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊

အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊

هُوَ اللَّهُ الَّذِي لَا إِلَهَ إِلَّا هُوَ الْمَلِكُ الْقُدُّوسُ
السَّلَامُ الْمُؤْمِنُ الْمُهَيْمِنُ الْعَزِيزُ الْجَبَّارُ
الْمُتَكَبِّرُ سُبْحَانَ اللَّهِ عَمَّا يُشْرِكُونَ ﴿٢٥٦﴾

အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊
အလှူအတန်း၊ အလှူအတန်း၊ အလှူအတန်း၊

هُوَ اللَّهُ الْخَلِيقُ الْبَارِئُ الْمُصَوِّرُ لَهُ الْأَسْمَاءُ
الْحُسْنَى يُسَبِّحُ لَهُ فِي السَّمَاوَاتِ وَالْأَرْضِ وَهُوَ
الْعَزِيزُ الْحَكِيمُ ﴿٢٥٦﴾

الحشر: ٢٣ - ٢٥

उच्छ्रितायनाया

छे गुणद्विगुणविज्ञानानाम्
 अनायास्युत्पत्तिरुच्छ्रितायना
 मानुष्यस्य मन्त्रिणस्य च
 वसात्प्रितुवायान्विज्ञानान्विज्ञान
 सुते अनायास्युत्पत्तिरुच्छ्रितायना
 मा गुणद्विगुणविज्ञानान्विज्ञान
 अत्रान्विज्ञानान्विज्ञानान्विज्ञान
 ज्ञानान्विज्ञानान्विज्ञानान्विज्ञान
 मन्त्रिणस्य च
 (अनायास - ५ / १३७)

يَا أَيُّهَا الَّذِينَ ءَامَنُوا ءَامِنُوا بِاللَّهِ وَرَسُولِهِ ءَوَلِّ كِتَابَ
 الَّذِي نَزَّلَ عَلَى رَسُولِهِ ءَوَلِّ كِتَابَ الَّذِي نَزَّلَ
 مِنْ قَبْلُ وَمَنْ يَكْفُرْ بِاللَّهِ وَمَلَائِكَتِهِ ءَوَكُنِّيهِ ءَوَرَسُولِهِ
 ءَوَالْيَوْمِ ءَوَالْآخِرِ فَقَدْ ضَلَّ ضَلَالًا بَعِيدًا ﴿١٣٧﴾

النساء : १३७

ॐ नमो भगवते वासुदेवाय

ॐ नमो भगवते वासुदेवाय ॥ १ ॥
ॐ नमो भगवते वासुदेवाय ॥ २ ॥
ॐ नमो भगवते वासुदेवाय ॥ ३ ॥
ॐ नमो भगवते वासुदेवाय ॥ ४ ॥
ॐ नमो भगवते वासुदेवाय ॥ ५ ॥
ॐ नमो भगवते वासुदेवाय ॥ ६ ॥
ॐ नमो भगवते वासुदेवाय ॥ ७ ॥
ॐ नमो भगवते वासुदेवाय ॥ ८ ॥
ॐ नमो भगवते वासुदेवाय ॥ ९ ॥
ॐ नमो भगवते वासुदेवाय ॥ १० ॥

आसिवायमा मिस॥

آلہ

उदिभरिगु, कुगु, सुगु, कुरुगु, मदिगु, गोरु
मदिगु, गोरु, सुगु, सुगु, सुगु, सुगु
(अथावागु, सुगु 2)

ذَلِكَ الْكِتَابُ لَا رَيْبَ فِيهِ هُدًى لِّلْمُتَّقِينَ ﴿٧٩﴾

البقرة: ٢ - ٣

उदि सुगु, सुगु, सुगु, सुगु, सुगु, सुगु
सुगु, सुगु, सुगु, सुगु, सुगु, सुगु

إِنَّهُ لَقُرْءَانٌ كَرِيمٌ ﴿٧٨﴾

सुगु सुगु, सुगु, सुगु, सुगु, सुगु, सुगु
(अथावागु, सुगु - 56
78-79)

فِي كِتَابٍ مَّكْنُونٍ ﴿٧٩﴾
الواقعة: ٧٨ - ٧٩

उदि सुगु, सुगु, सुगु, सुगु, सुगु, सुगु
सुगु, सुगु, सुगु, सुगु, सुगु, सुगु
(अथावागु, सुगु - 98
4)

فِيهَا كُتِبَ قِيمَةٌ ﴿٨٠﴾
البيئ: ٤

अथावागु, सुगु, सुगु, सुगु, सुगु, सुगु
सुगु, सुगु, सुगु, सुगु, सुगु, सुगु
सुगु, सुगु, सुगु, सुगु, सुगु, सुगु
सुगु, सुगु, सुगु, सुगु, सुगु, सुगु
सुगु, सुगु, सुगु, सुगु, सुगु, सुगु
सुगु, सुगु, सुगु, सुगु, सुगु, सुगु

اللَّهُ نَزَّلَ أَحْسَنَ الْحَدِيثِ كِتَابًا مُّتَشَابِهًا مَّثَانِي
فَتَشَعُرُ مِنْهُ جُلُودَ الَّذِينَ يَخْشَوْنَ رَبَّهُمْ ثُمَّ تَلِينُ

ਗੁਰਮਤਿ ਸੁਰਗ ॥ ਅਮਰਮੁਖੀ ਸੁਰਗੀ ॥
 ਸੁਰਗੀ ਸੁਰਗੀ ॥ ਸੁਰਗੀ ਸੁਰਗੀ ॥
 ਸੁਰਗੀ ਸੁਰਗੀ ॥ ਸੁਰਗੀ ਸੁਰਗੀ ॥
 ਸੁਰਗੀ ਸੁਰਗੀ ॥ ਸੁਰਗੀ ਸੁਰਗੀ ॥
 ਸੁਰਗੀ ਸੁਰਗੀ ॥ ਸੁਰਗੀ ਸੁਰਗੀ ॥
 ਸੁਰਗੀ ਸੁਰਗੀ ॥ (ਅਮਰਮੁਖੀ ਸੁਰਗੀ ३੭)
 ੨੫

جُلُودُهُمْ وَقُلُوبُهُمْ إِلَىٰ ذِكْرِ اللَّهِ ذَٰلِكَ هُدَىٰ اللَّهِ
 يَهْدِي بِهِ مَنْ يَشَاءُ وَمَنْ يُضِلِلِ اللَّهُ فَمَا لَهُ مِنْ
 هَادٍ ۝ ٢٤

الزمر: ੨੪

ਗੁਰਮਤਿ

حَم

ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥
 ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥
 ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥
 ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥
 ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥

وَالكِتَابِ الْمِينِ ۝

إِنَّا جَعَلْنَاهُ قُرْءَانًا عَرَبِيًّا لَعَلَّكُمْ تَعْقِلُونَ ۝

ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥
 ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥
 ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥
 (ਅਮਰਮੁਖੀ ਸੁਰਗੀ ੪੩)
 ੨੬

وَأَنَّهُ فِي أُمِّ الْكِتَابِ لَدَيْنَا لَعَلِّي حَكِيمٌ ۝

الزخرف: ੨ - ੦

ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥
 ਗੁਰਮਤਿ ਸੁਰਗੀ ॥ ਗੁਰਮਤਿ ਸੁਰਗੀ ॥

إِنَّا عَرَضْنَا الْأَمَانَةَ عَلَى السَّمَوَاتِ وَالْأَرْضِ وَالْجِبَالِ

१। २। ३। ४। ५। ६। ७। ८। ९। १०। ११। १२। १३। १४। १५। १६। १७। १८। १९। २०। २१। २२। २३। २४। २५। २६। २७। २८। २९। ३०। ३१। ३२। ३३। ३४। ३५। ३६। ३७। ३८। ३९। ४०। ४१। ४२। ४३। ४४। ४५। ४६। ४७। ४८। ४९। ५०। ५१। ५२। ५३। ५४। ५५। ५६। ५७। ५८। ५९। ६०। ६१। ६२। ६३। ६४। ६५। ६६। ६७। ६८। ६९। ७०। ७१। ७२। ७३। ७४। ७५। ७६। ७७। ७८। ७९। ८०। ८१। ८२। ८३। ८४। ८५। ८६। ८७। ८८। ८९। ९०। ९१। ९२। ९३। ९४। ९५। ९६। ९७। ९८। ९९। १००।

فَأَبَيْنَا أَنْ يَحْمِلْنَهَا وَأَشْفَقْنَا مِنْهَا وَحَمَلَهَا الْإِنْسَانُ إِنَّهُ كَانَ ظَلُومًا جَهُولًا ﴿٧٣﴾

१। २। ३। ४। ५। ६। ७। ८। ९। १०। ११। १२। १३। १४। १५। १६। १७। १८। १९। २०। २१। २२। २३। २४। २५। २६। २७। २८। २९। ३०। ३१। ३२। ३३। ३४। ३५। ३६। ३७। ३८। ३९। ४०। ४१। ४२। ४३। ४४। ४५। ४६। ४७। ४८। ४९। ५०। ५१। ५२। ५३। ५४। ५५। ५६। ५७। ५८। ५९। ६०। ६१। ६२। ६३। ६४। ६५। ६६। ६७। ६८। ६९। ७०। ७१। ७२। ७३। ७४। ७५। ७६। ७७। ७८। ७९। ८०। ८१। ८२। ८३। ८४। ८५। ८६। ८७। ८८। ८९। ९०। ९१। ९२। ९३। ९४। ९५। ९६। ९७। ९८। ९९। १००।

لِيُعَذِّبَ اللَّهُ الْمُنَافِقِينَ وَالْمُنَافِقَاتِ وَالْمُشْرِكِينَ وَالْمُشْرِكَاتِ وَيَتُوبَ اللَّهُ عَلَى الْمُؤْمِنِينَ وَالْمُؤْمِنَاتِ ۗ وَكَانَ اللَّهُ غَفُورًا رَحِيمًا ﴿٧٤﴾
الأحزاب: ٧٣ - ٧٤

१। २। ३। ४। ५। ६। ७। ८। ९। १०। ११। १२। १३। १४। १५। १६। १७। १८। १९। २०। २१। २२। २३। २४। २५। २६। २७। २८। २९। ३०। ३१। ३२। ३३। ३४। ३५। ३६। ३७। ३८। ३९। ४०। ४१। ४२। ४३। ४४। ४५। ४६। ४७। ४८। ४९। ५०। ५१। ५२। ५३। ५४। ५५। ५६। ५७। ५८। ५९। ६०। ६१। ६२। ६३। ६४। ६५। ६६। ६७। ६८। ६९। ७०। ७१। ७२। ७३। ७४। ७५। ७६। ७७। ७८। ७९। ८०। ८१। ८२। ८३। ८४। ८५। ८६। ८७। ८८। ८९। ९०। ९१। ९२। ९३। ९४। ९५। ९६। ९७। ९८। ९९। १००।

قُلْ لِيْنَ اجْتَمَعَتِ الْإِنْسُ وَالْجِنُّ عَلَیْ أَنْ یَأْتُوا بِمِثْلِ هَذَا الْقُرْآنِ لَا یَأْتُونَ بِمِثْلِهِ ۚ وَلَوْ كَانَتْ بَعْضُهُمْ لِبَعْضٍ ظَهِيرًا ﴿٨١﴾

१। २। ३। ४। ५। ६। ७। ८। ९। १०। ११। १२। १३। १४। १५। १६। १७। १८। १९। २०। २१। २२। २३। २४। २५। २६। २७। २८। २९। ३०। ३१। ३२। ३३। ३४। ३५। ३६। ३७। ३८। ३९। ४०। ४१। ४२। ४३। ४४। ४५। ४६। ४७। ४८। ४९। ५०। ५१। ५२। ५३। ५४। ५५। ५६। ५७। ५८। ५९। ६०। ६१। ६२। ६३। ६४। ६५। ६६। ६७। ६८। ६९। ७०। ७१। ७२। ७३। ७४। ७५। ७६। ७७। ७८। ७९। ८०। ८१। ८२। ८३। ८४। ८५। ८६। ८७। ८८। ८९। ९०। ९१। ९२। ९३। ९४। ९५। ९६। ९७। ९८। ९९। १००।

وَلَقَدْ صَرَّفْنَا لِلنَّاسِ فِي هَذَا الْقُرْآنِ مِنْ كُلِّ مَثَلٍ فَأَبَيٰ

उत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
उत्तमोऽयं कृष्णः स्यात् ॥ ३ ॥
उत्तमोऽयं कृष्णः स्यात् ॥ ३ ॥
उत्तमोऽयं कृष्णः स्यात् ॥ ३ ॥

(॥ ३ ॥)

अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥

अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥

(॥ ३ ॥)

अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥
अथोत्तमोऽयं कृष्णः स्यात् ॥ ३ ॥

مَوْعِدُهُ فَلَا تَكُ فِي مِرْيَةٍ مِّنْهُ إِنَّهُ الْحَقُّ مِن رَّبِّكَ
وَلَكِنَّ أَكْثَرَ النَّاسِ لَا يُؤْمِنُونَ ﴿١٨﴾

होद : १८

وَهَذَا كِتَابٌ أَنزَلْنَاهُ مُبَارَكٌ مُّصَدِّقٌ لِّذِي بَيْنَ
يَدَيْهِ وَلِتُنذِرَ أُمَّ الْقُرَىٰ وَمَنْ حَوْلَهَا

الأنعام : १३

الْيَوْمَ أَكْمَلْتُ لَكُمْ دِينَكُمْ وَأَتْمَمْتُ عَلَيْكُمْ نِعْمَتِي
وَرَضِيتُ لَكُمُ الْإِسْلَامَ دِينًا

المائدة : ६

وَهَذَا كِتَابٌ أَنزَلْنَاهُ مُبَارَكٌ فَاتَّبِعُوهُ وَاتَّقُوا

१०५ ॥ (अथवा अथवा ६: १५६)

५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥
५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥
५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥
५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥
५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥
५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥
(५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥ ५१ ॥)

لَعَلَّكُمْ تَرْحَمُونَ ﴿١٥٦﴾

الأنعाम: १०६

وَنَزَّلُ مِنَ الْقُرْآنِ مَا هُوَ شِفَاءٌ وَرَحْمَةٌ لِّلْمُؤْمِنِينَ
وَلَا يَزِيدُ الظَّالِمِينَ إِلَّا خَسَارًا ﴿٨٣﴾

بنی اسرائیل: ८३

अमासुस्त्रिणादश्रुते सुप्रभासदशु
द्विणादश्रुतिमादशु। अश्रीदशुप्रभासदशु।
प्रद्विणासुस्त्रिणादशु अमासुस्त्रिणादशु
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।

اللَّهُ يَصْطَفِي مِنَ الْمَلَائِكَةِ رُسُلًا وَمَنْ
النَّاسِ إِنَّ اللَّهَ سَمِيعٌ بَصِيرٌ ﴿٧٦﴾
الحج: ٧٦

अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।

وَلَقَدْ بَعَثْنَا فِي كُلِّ أُمَّةٍ رَسُولًا أَنْ
اللَّهُ وَاجْتَنِبُوا الطَّاغُوتَ فَمِنْهُمْ
مَنْ هَدَى اللَّهُ وَمِنْهُمْ مَنْ حَقَّتْ عَلَيْهِ الضَّلَالَةُ فسيروا في
الْأَرْضِ فَأَنْظِرُوا كَيْفَ كَانَ عَاقِبَةُ
الْمُكَدِّبِينَ ﴿٧٧﴾
النحل: ٣٧

अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।
दशु। अश्रीदशुप्रभासदशु। अश्रीदशुप्रभासदशु।

وَإِذْ قَالَ رَبُّكَ لِلْمَلَائِكَةِ إِنِّي جَاعِلٌ فِي الْأَرْضِ
خَلِيفَةً قَالُوا أَتَجْعَلُ فِيهَا مَنْ يُفْسِدُ فِيهَا وَيَسْفِكُ

ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ

(ਸਾਹਿਬਾਬਾਦੀ ਸ੍ਰੀ 3)

ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ

إِنَّمَا أَوْحَيْنَا إِلَيْكَ كَمَا أَوْحَيْنَا إِلَى نُوحٍ وَالنَّبِيِّينَ مِنْ
 بَعْدِهِ وَأَوْحَيْنَا إِلَى إِبْرَاهِيمَ وَإِسْمَاعِيلَ
 وَإِسْحَاقَ وَيَعْقُوبَ وَالْأَسْبَاطِ وَعِيسَى وَأَيُّوبَ
 وَيُونُسَ وَهَارُونَ وَسُلَيْمَانَ وَآءَاتَيْنَا دَاوُدَ
 زَبُورًا ﴿١١٣﴾

البقرة: 31

إِنَّمَا أَوْحَيْنَا إِلَيْكَ كَمَا أَوْحَيْنَا إِلَى نُوحٍ وَالنَّبِيِّينَ مِنْ
 بَعْدِهِ وَأَوْحَيْنَا إِلَى إِبْرَاهِيمَ وَإِسْمَاعِيلَ
 وَإِسْحَاقَ وَيَعْقُوبَ وَالْأَسْبَاطِ وَعِيسَى وَأَيُّوبَ
 وَيُونُسَ وَهَارُونَ وَسُلَيْمَانَ وَآءَاتَيْنَا دَاوُدَ
 زَبُورًا ﴿١١٣﴾

وَرُسُلًا قَدْ فَصَّصْنَاهُمْ عَلَيْكَ مِنْ قَبْلُ وَرُسُلًا
 لَمْ نَقْضُصْهُمْ عَلَيْكَ وَكَلَّمَ اللَّهُ مُوسَى
 تَكْوِيمًا ﴿١١٤﴾

النساء: 164 - 165

ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ
 ਸਾਹਿਬਾਬਾਦੀ ਸ੍ਰੀ ਮੁਹੰਮਦੀ ਸ੍ਰੀ

(ਸਾਹਿਬਾਬਾਦੀ ਸ੍ਰੀ 4/164-165)

अथ ह्येति। अथ ह्येति।
वृत्तं। अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।

(अथ ह्येति। अथ ह्येति।
१२५-१२४)

अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।
अथ ह्येति। अथ ह्येति।

وَإِذْ أَسْرَىٰ إِبْرَاهِيمَ رَبُّهُ بِكَيْبَتٍ فَأَتَاهُنَّ قَالَ إِنِّي
جَاعِلُكَ لِلنَّاسِ إِمَامًا قَالَ وَمِنْ ذُرِّيَّتِي قَالَ لَا
يَتَأَلَّ عَهْدِي الظَّالِمِينَ ﴿١٢٥﴾
البقرة: ١٢٥

وَلَقَدْ آتَيْنَا مُوسَى الْكِتَابَ وَقَفَّيْنَا مِنْ
بَعْدِهِ بِالرُّسُلِ وَءَاتَيْنَا عِيسَى ابْنَ مَرْيَمَ
الْبَيِّنَاتِ وَأَيَّدْنَاهُ بِرُوحِ الْقُدُسِ أَفَكُلَّمَا جَاءَكُمْ
رَسُولٌ بِمَا لَا تُهَوِّنُونَ أَنْفُسَكُمْ اسْتَكْبَرْتُمْ

ईसाकी कुतूनाम बनी कुतूनाम सुत
वगी बने सुत। १३। व। बीपी कुतूना
ब्रह्मसा की रा बने कुतूनाम बनी की
प्याहा वसुधा की म। बीपी १३५॥
(७१-९३)

وَإِنَّ كَثِيرًا مِّنَ النَّاسِ عَنْ آيَاتِنَا لَغَفُلُونَ ﴿٩٣﴾
يونس: ९१ - ९३

७५। बीपी सुत। १३। व। बीपी सुत।
बीपी सुत। १३। व। बीपी सुत।
बीपी सुत। १३। व। बीपी सुत।
बीपी सुत। १३। व। बीपी सुत।

وَأَذْكُرُ فِي الْكِتَابِ مَرْيَمَ إِذِ اتَّيَبَتْ مِنِ أَهْلِهَا
مَكَانًا شَرْقِيًّا ﴿٧١﴾

७५। बीपी सुत। १३। व। बीपी सुत।
बीपी सुत। १३। व। बीपी सुत।
बीपी सुत। १३। व। बीपी सुत।
बीपी सुत। १३। व। बीपी सुत।

فَاتَّخَذَتْ مِنْ دُونِهِمْ حِجَابًا فَأَرْسَلْنَا إِلَيْهَا رُوحَنَا
فَتَمَثَّلَ لَهَا بَشَرًا سَوِيًّا ﴿٧١﴾

७५। बीपी सुत। १३। व। बीपी सुत।
बीपी सुत। १३। व। बीपी सुत।
बीपी सुत। १३। व। बीपी सुत।
बीपी सुत। १३। व। बीपी सुत।

قَالَتْ إِنِّي أَعُوذُ بِالرَّحْمَنِ مِنْكَ إِنْ كُنْتَ تَقِيًّا ﴿٧٢﴾

ਗੋਪਿਨੀਆਂ ਨੂੰ ਗੋਪੀ ਸੁਖੀ ਸੁਖੀ...
 ਸੁਖੀਆਂ ਨੂੰ ਸੁਖੀਆਂ ਗੋਪਿਨੀਆਂ
 ਲਾਜ ਸੁਖੀਆਂ ਨੂੰ ਸੁਖੀਆਂ ਸੁਖੀਆਂ...
 ਸੁਖੀਆਂ ਨੂੰ ॥ ॥

قَالَ إِنَّمَا أَنَا رَسُولُ رَبِّكِ لِأَهَبَ لَكِ غُلَامًا
 زَكِيًّا ﴿٢٦﴾

ਗੋਪਿਨੀਆਂ ਨੂੰ ਗੋਪੀਆਂ ਲਾਜ ਸੁਖੀ
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ॥ ॥

قَالَتْ أَنَّى يَكُونُ لِي غُلَامٌ وَلَمْ يَمَسِّنِي بَشَرٌ وَلَمْ
 أَكُفِيًّا ﴿٢٧﴾

ਗੋਪਿਨੀਆਂ ਨੂੰ ਗੋਪੀ ਸੁਖੀ ਸੁਖੀ...
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ॥ ॥

قَالَ كَذَلِكَ قَالَ رَبُّكِ هُوَ عَلَيَّ هَيِّنٌ وَلِنَجْعَلَهُ
 آيَةً لِلنَّاسِ وَرَحْمَةً مِنَّا وَكَانَ أَمْرًا مَّقْضِيًّا ﴿٢٧﴾

ਗੋਪੀਆਂ ਨੂੰ ਗੋਪੀ ਸੁਖੀਆਂ ਸੁਖੀਆਂ
 ਸੁਖੀਆਂ ਨੂੰ ਸੁਖੀਆਂ ਸੁਖੀਆਂ ਸੁਖੀਆਂ
 ਸੁਖੀਆਂ ਨੂੰ ॥ ॥

فَحَمَلَتْهُ فَانْتَبَتْ بِهِ مَكَانًا قَصِيًّا ﴿٢٨﴾

ਜਦਕਿ ਕੀ ਭੁਗਮਾ ਮਹੀ ਕਾ ਕੀ ਕੀ ਕੀ
ਕੇ ਕੀ ਕੀ ਕੀ ਕੀ ਕੀ ਕੀ ਕੀ ਕੀ
ਕੁ ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ ਕੀ

فَأَجَاءَهَا الْمَخَاضُ إِلَى جِئِجِ النَّخْلَةِ قَالَتْ يَا لَيْتَنِي
مِتُّ قَبْلَ هَذَا وَكُنْتُ نَسِيًّا مَنَسِيًّا ﴿٢٤﴾

ਕੇ ਕੀ ਕੀ ਕੀ ਕੀ ਕੀ ਕੀ ਕੀ ਕੀ
ਕੁ ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ ਕੀ

فَنَادَتْهَا مِنْ تَحْتِهَا أَلَا تَحْزَنِي قَدْ جَعَلَ رَبُّكِ تَحْتَكِ
سِرِّيًّا ﴿٢٥﴾

ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ

وَهَزَى إِلَيْكِ بِجِئِجِ النَّخْلَةِ تُسَاقِطُ عَلَيْكَ رَطَبًا
جَرِيًّا ﴿٢٦﴾

ਕੇ ਕੀ ਕੀ ਕੀ ਕੀ ਕੀ ਕੀ ਕੀ ਕੀ
ਕੁ ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ
ਕੀ ਕੀ ਕੀ ਕੀ ਕੀ ਕੀ ਕੀ ਕੀ

فَكُلِّي وَأَشْرِبِي وَفَرِي عَيْنًا فَمَا تَرَيْنِ مِنَ الْبَشَرِ أَحَدًا

ਏਕੋਕੁਮੈਰਿ ਰੁਕੋਕੁਮੈ ਕੋਕੁਮੈ ਪਾਪੁਕੁਮੈ
ਪਾਲੀਕੁ ਰੋਕੁਮੈ ਕੁਕੁਮੈ ਕੋਕੁਮੈ
ਪਾਲੀਕੁਮੈ ॥

فَقُولِي إِنِّي نَذَرْتُ لِلرَّحْمَنِ صَوْمًا فَلَنْ أُكَلِمَ الْيَوْمَ
إِنْسِيًّا ﴿٢٧﴾

ਕੋਕੁਮੈ ਪਾਲੀਕੁਮੈ ਕੁਕੁਮੈ ਰੋਕੁਮੈ
ਕੁਕੁਮੈ ਕੋਕੁਮੈ ਕੁਕੁਮੈ ਕੋਕੁਮੈ
ਕੁਕੁਮੈ ਕੋਕੁਮੈ ਕੁਕੁਮੈ ਕੋਕੁਮੈ
ਕੁਕੁਮੈ ਕੋਕੁਮੈ ਕੁਕੁਮੈ ਕੋਕੁਮੈ
ਕੁਕੁਮੈ ਕੋਕੁਮੈ ਕੁਕੁਮੈ ਕੋਕੁਮੈ ॥

فَأَتَتْ بِهِ قَوْمَهَا تَحْمِلَةً فَأَلَاوُا يَمْرِمَهُ لَقَدْ جِئْتِ
شَيْئًا فَرِيًّا ﴿٢٨﴾

ਕੋਕੁਮੈ ਕੋਕੁਮੈ ਕੋਕੁਮੈ ਕੋਕੁਮੈ
ਕੋਕੁਮੈ ਕੋਕੁਮੈ ਕੋਕੁਮੈ ਕੋਕੁਮੈ
ਕੋਕੁਮੈ ਕੋਕੁਮੈ ਕੋਕੁਮੈ ਕੋਕੁਮੈ
ਕੋਕੁਮੈ ਕੋਕੁਮੈ ॥

يَتَأَخَذَ هَهُنَا مَا كَانَ أَبُوكَ أَمْرًا سَوِيًّا وَمَا كَانَتْ
أُمُّكَ بَعِيًّا ﴿٢٩﴾

ਕੋਕੁਮੈ ਕੋਕੁਮੈ ਕੋਕੁਮੈ ਕੋਕੁਮੈ
ਕੋਕੁਮੈ ਕੋਕੁਮੈ ਕੋਕੁਮੈ ਕੋਕੁਮੈ
ਕੋਕੁਮੈ ਕੋਕੁਮੈ ਕੋਕੁਮੈ ਕੋਕੁਮੈ
ਕੋਕੁਮੈ ਕੋਕੁਮੈ ਕੋਕੁਮੈ ਕੋਕੁਮੈ ॥

فَأَشَارَتْ إِلَيْهِ قَالُوا كَيْفَ نُكَلِّمُ مَنْ كَانَ فِي الْأَمَةِ
صَبِيًّا ﴿٣٠﴾

ਕੋਕੁਮੈ ਕੋਕੁਮੈ ਕੋਕੁਮੈ ਕੋਕੁਮੈ

قَالَ إِنِّي عَبْدُ اللَّهِ

अथ श्रीशिवस्य पुत्रवत्सल्यम्
शुभाशुभसंज्ञायाः ॥
शुभाशुभसंज्ञायाः ॥

وَأَتَنَّفِي الْكُتُبَ وَجَعَلَنِي نَبِيًّا ﴿٣٦﴾

अथ श्रीशिवस्य पुत्रवत्सल्यम्
शुभाशुभसंज्ञायाः ॥
शुभाशुभसंज्ञायाः ॥

وَجَعَلَنِي مُبَارَكًا أَيْنَ مَا كُنْتُ وَأَوْصَنِي بِالصَّلَاةِ
وَالزَّكَاةِ مَا دُمْتُ حَيًّا ﴿٣٧﴾

अथ श्रीशिवस्य पुत्रवत्सल्यम्
शुभाशुभसंज्ञायाः ॥
शुभाशुभसंज्ञायाः ॥

وَبَرَّ ابْنِي لِي وَلَمْ يَجْعَلْنِي جَبَّارًا شَقِيًّا ﴿٣٨﴾

अथ श्रीशिवस्य पुत्रवत्सल्यम्
शुभाशुभसंज्ञायाः ॥
शुभाशुभसंज्ञायाः ॥

وَأَسْلَمْتُ عَلَى يَوْمٍ وُلِدْتُ وَيَوْمَ أَمُوتُ وَيَوْمَ أُبْعَثُ
حَيًّا ﴿٣٩﴾

अथ श्रीशिवस्य पुत्रवत्सल्यम्
शुभाशुभसंज्ञायाः ॥
शुभाशुभसंज्ञायाः ॥
(श्रीशिवस्य 19/17-35)

ذَلِكَ عِيسَى ابْنُ مَرْيَمَ قَوْلَ الْحَقِّ الَّذِي فِيهِ
يَمْتَرُونَ ﴿٤٠﴾

म. १७ - ३०

ଏକା ଏକା ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ ...
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ ...
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ

وَإِذْ أَخَذَ اللَّهُ مِيثَاقَ النَّبِيِّينَ لَمَا آتَيْنَاكُمْ
 مِنْ كِتَابٍ وَحِكْمَةٍ ثُمَّ جَاءَكُمْ رَسُولٌ
 مُصَدِّقٌ لِمَا مَعَكُمْ لَتُؤْمِنُنَّ بِهِءِ وَلَتَنْصُرُنَّهُ قَالَ
 أَأَقْرَرْتُمْ وَأَخَذْتُمْ عَلَىٰ ذَٰلِكُمْ إِصْرِي
 أَقْرَرْنَا قَالَ فَاشْهَدُوا وَأَنَا مَعَكُمْ مِنَ
 الشَّاهِدِينَ ﴿٨٢﴾

آل عمران: ٨٢

3/82

ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ
 ଧର୍ମାଧିକାରୀ ଧର୍ମାଧିକାରୀ ଧର୍ମାଧିକାରୀ

وَإِذْ أَخَذْنَا مِنَ النَّبِيِّينَ مِيثَاقَهُمْ وَمِنْكَ وَمِنْ نُوحٍ

ପ୍ରାୟତ୍ତମା

ଅର୍ପଣାମିତ୍ରା ଶାନ୍ତିଦିନୀ ଧରା ଧରା
ଶାନ୍ତିଦିନୀ ଶାନ୍ତିଦିନୀ ଧରା ଧରା
ଶାନ୍ତିଦିନୀ ଶାନ୍ତିଦିନୀ ଧରା ଧରା
ଶାନ୍ତିଦିନୀ ଧରା ଧରା (ପ୍ରାୟତ୍ତମା ୩୩/୫)

وَابْرَاهِيمَ وَمُوسَى وَعِيسَى ابْنِ مَرْيَمَ وَأَخَذْنَا مِنْهُمْ مِيثَاقًا
غَلِيظًا ﴿٨﴾

الأحزاب : ٨

အိယာယလာ ဤသောယာ ဣယာဗဒုဂါယ

ဤ ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ။

يَأْتِيهَا النَّبِيُّ إِنَّا أَرْسَلْنَاكَ شَهِيدًا وَمُبَشِّرًا
 وَنَذِيرًا ﴿٤٦﴾

ဣယာ ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ။

وَدَاعِيًا إِلَى اللَّهِ بِإِذْنِهِ، وَسِرَاجًا مُنِيرًا ﴿٤٧﴾

ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ။

وَبَشِّرِ الْمُؤْمِنِينَ بِأَنَّ لَهُمْ مِنَ اللَّهِ فَضْلًا كَبِيرًا ﴿٤٨﴾
 الأحزاب: ၄၆ - ၄၈

(အိယာ၊ အိယာ၊ 33/46-48)

ဤ ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ၊
 ဣယာဗဒုဂါယ၊ ဣယာဗဒုဂါယ။

قُلْ يَأْتِيهَا النَّاسُ إِنِّي رَسُولُ اللَّهِ إِلَيْكُمْ
 جَمِيعًا الَّذِي لَهُ مُلْكُ السَّمَوَاتِ وَالْأَرْضِ
 لَا إِلَهَ إِلَّا هُوَ يُحْيِي وَيُمِيتُ فَتَآمَنُوا بِاللَّهِ وَرَسُولِهِ

अभिमानात् प्रो मा प्रुा व सु गुा मा

म्या इना कं नी मु प्रुा मा म्पुा म्पुा
 मा इना म्पुा इना इना म्पुा इना
 म्पुा इना म्पुा इना इना म्पुा इना
 (अभा जा ३३ मा ७/१५९)

الَّتِي الْأُمِّيُّ الَّذِي يُؤْمِنُ بِاللَّهِ
 وَكَلِمَتِهِ وَأَتَّبِعُوهُ لَعَلَّكُمْ
 تَهْتَدُونَ ﴿١٥٩﴾
 الأعراف: ١٥٩

म्या इना कं नी मु प्रुा मा म्पुा म्पुा
 म्पुा इना म्पुा इना म्पुा इना म्पुा
 म्पुा इना म्पुा इना म्पुा इना म्पुा
 म्पुा इना म्पुा इना म्पुा इना म्पुा
 (अभा जा ३४ मा ३५)

وَمَا أَرْسَلْنَاكَ إِلَّا كَافَّةً لِّلنَّاسِ بَشِيرًا وَنَذِيرًا
 وَلَنِكُنَّ أَكْثَرَ النَّاسِ لَا يَعْلَمُونَ ﴿٣٦﴾
 सा: २९

म्या इना कं नी मु प्रुा मा म्पुा म्पुा
 म्पुा इना म्पुा इना म्पुा इना म्पुा
 म्पुा इना म्पुा इना म्पुा इना म्पुा
 म्पुा इना म्पुा इना म्पुा इना म्पुा
 (अभा जा ३५ मा ६८/५-६)

وَإِنَّ لَكَ لَأَجْرًا غَيْرَ مَمْنُونٍ ﴿٤﴾
 وَإِنَّكَ لَعَلَّ خُلِقَ عَظِيمٌ ﴿٥﴾
 القلم: ४ - ५

म्या इना कं नी मु प्रुा मा म्पुा म्पुा
 म्पुा इना म्पुा इना म्पुा इना म्पुा
 म्पुा इना म्पुा इना म्पुा इना म्पुा
 म्पुा इना म्पुा इना म्पुा इना म्पुा
 (अभा जा ३६ मा ३३/३३)

مَا كَانَ مُحَمَّدٌ أَبَا أَحَدٍ مِّن رِّجَالِكُمْ وَلَٰكِن رَّسُولَ اللَّهِ
 وَخَاتَمَ النَّبِيِّينَ ۗ وَكَانَ اللَّهُ بِكُلِّ شَيْءٍ عَلِيمًا ﴿٤١﴾
 الأحزاب: ٤١

ਜੀਆਮਲਾਉਤੀ ਪਾਪੁਆ ੦੩੧

ਉਹ ਪਾਪੁਆ ੦੩੧ ਪਾਪੁਆ ੦੩੧
 ਉਹ ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 (ਜਮਾ ਅ. ੩੩/੨੨)

لَقَدْ كَانَ لَكُمْ فِي رَسُولِ اللَّهِ أُسْوَةٌ حَسَنَةٌ لِمَن كَانَ
 يَرْجُوا اللَّهَ وَالْيَوْمَ الْآخِرَ وَذَكَرَ اللَّهَ كَثِيرًا ﴿٢٢﴾
 الأحزاب: ੨੨

ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 (ਜਮਾ ਅ. ੩੩/੨੭)

إِنَّ اللَّهَ وَمَلَائِكَتَهُ يُصَلُّونَ عَلَى النَّبِيِّ يَا أَيُّهَا الَّذِينَ
 ءَامَنُوا صَلُّوا عَلَيْهِ وَسَلِّمُوا تَسْلِيمًا ﴿٥٧﴾
 الأحزاب: ੫੭

ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧

هُوَ الَّذِي أَرْسَلَ رَسُولَهُ بِالْهُدَى وَدِينِ الْحَقِّ
 لِيُظْهِرَهُ عَلَى الدِّينِ كُلِّهِ وَكَفَى بِاللَّهِ شَهِيدًا ﴿٢٤﴾

ਪਾਪੁਆ ੦੩੧ ਪਾਪੁਆ ੦੩੧
 ਪਾਪੁਆ ੦੩੧ ਪਾਪੁਆ ੦੩੧

مُحَمَّدٌ رَسُولُ اللَّهِ وَالَّذِينَ مَعَهُ أَشِدَّاءُ عَلَى الْكُفَّارِ رُحَمَاءُ

ଶ୍ରୀମଦଭଗବତ୍‌ଗୀତା ପ୍ରଥମୋଽଧ୍ୟାୟଃ

କ୍ଷୀଣାଳିକ୍ଷୁଦ୍ରାସିଦ୍ୱନ୍ଦ୍ୱିତୀୟାଃ
ଅଧିକାକ୍ଷୀୟାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ

بينهم ترهيم ركباً سجداً يتعون فضلاً من الله
ورضواناً سيماهم في وجوههم من أثر السجود
ذلك مثلهم في التوراة ومثلهم في الإنجيل كزرع
أخرج شطئه فآزره فاستغلاظ فاستوى على

ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ
ଅଧ୍ୟାୟଃ ସିଦ୍ଧାଃ ସ୍ୱାଧ୍ୟାୟଃ

سوقه يعجب الزرع ليغيط بهم الكفار وعد الله
الذين آمنوا وعملوا الصالحات منهم مغفرة
وأجر أعظيماً

الفتح : ٢٩ - ٣٠

(୧୩୩ ୨୦୩ ୫୫)
30

ਅੰਗਿਅੰਗਾ ਚੀ ਕੁਮਾਮਿ ਪੁਰਾ ਵਭੁਗਾਮਿ

ਯਦਾ ਸੁਖਿਨੀ ਅਯਮ੍ਨਿ ਯਾ ਵਧੇ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ

قُلْ إِنْ كُنْتُمْ تُحِبُّونَ اللَّهَ فَاتَّبِعُونِي يُحْبِبْكُمُ اللَّهُ
 وَيَغْفِرْ لَكُمْ ذُنُوبَكُمْ وَاللَّهُ غَفُورٌ رَحِيمٌ ﴿٦٧﴾

ਯਦਾ ਅਯਮ੍ਨਿ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ
 ਸੁਖਿਨੀ ਸੁਖਿਨੀ ਸੁਖਿਨੀ ਸੁਖਿਨੀ

قُلْ أَطِيعُوا اللَّهَ وَالرَّسُولَ فَإِنْ تَوَلَّوْا فَإِنَّ اللَّهَ لَا

ಅನಿಮಾನಾ ಶ್ರೀ ಕುರಾನಿ ಪ್ರಾಪ್ತಗ್ರಾಹಿ

ಅನಿಮಾನಾ ಪ್ರಾಪ್ತಗ್ರಾಹಿ ಕುರಾನಿ
ಕುರಾನಿ ಯೊ ಸಿ ಸ್ವಾಹಿ ಸ್ವಾಹಿ
ಪಶ್ಚಿಮ (ಅನಿಮಾನಾ ಪ್ರಾಪ್ತಗ್ರಾಹಿ 32-33)

سُورَةُ الْكَافِرِينَ ﴿٣٣﴾

آل عمران: ٣٢ - ٣٣

ਅਕੰਡ ਮਾਤੁਲਯਾ ਵਾ

ਅਪਾ ਬਿਦਾਗੋ ਭਾਖਾ ਮੁਖੀ ਸੁਖੀ
 ਸੁਖੀ ਲੁਖੀ ਸਾਮਗੀ ਬਕੁਰਾ ਨਾ ਵਲਖੀ
 ਵਾਲੀ ਕੁਰਾ ਗੋ ਭਾਖਾ ਕੰਗੁਰਾ
 ਬਕੁਰਾ ਘਾ ਤੁਕੁਰਾ ਤੁਰਾ ਮੋ ਤੁਕੁਰਾ
 ਤੁਰਾ ਕੰਗੁਰਾ ਘਾ ਘਾ ਕੁਰਾ ਮਸ ਤੁਕੁਰਾ
 ਤੁਕੁਰਾ ਤੁਕੁਰਾ ਕੁਰਾ ਘਾ ਕੁਰਾ
 ਮਾ ਕੁਰਾ ਵਲਖੀ ਮੋ ਕੰਗੁਰਾ ਲੁਖੀ
 ਕੁਰਾ ਘਾ ਕੁਰਾ ਮੋ ਕੰਗੁਰਾ ॥ ॥
 (ਭਾਖਾ ਵਾਲੀ ਕੁ ੧੬/੬)

ਅਪਾ ਕੰਗੁਰਾ ਕੰਗੁਰਾ ਮੋ ਕੰਗੁਰਾ
 ਕੰਗੁਰਾ ਮੋ ਕੰਗੁਰਾ ਕੁਰਾ ਕੰਗੁਰਾ ਮੋ ਕੰਗੁਰਾ
 ਕੁਰਾ ਮੋ ਕੰਗੁਰਾ ਕੁਰਾ ਕੰਗੁਰਾ ਮੋ ਕੰਗੁਰਾ ॥ ॥
 (ਭਾਖਾ ਕੰਗੁਰਾ ੫੭/੫੭)

ਕੁਰਾ ਕੰਗੁਰਾ ਕੰਗੁਰਾ ਕੁਰਾ ਕੰਗੁਰਾ
 ਕੰਗੁਰਾ ਕੁਰਾ ਕੰਗੁਰਾ ਕੁਰਾ ਕੰਗੁਰਾ
 ਕੁਰਾ ਕੰਗੁਰਾ ਕੰਗੁਰਾ ਕੁਰਾ ਕੰਗੁਰਾ
 ਕੰਗੁਰਾ ਕੁਰਾ ਕੰਗੁਰਾ ਕੁਰਾ ਕੰਗੁਰਾ
 ਕੁਰਾ ਕੰਗੁਰਾ ਕੰਗੁਰਾ ਕੁਰਾ ਕੰਗੁਰਾ
 ਕੰਗੁਰਾ ਕੁਰਾ ਕੰਗੁਰਾ ਕੁਰਾ ਕੰਗੁਰਾ
 ਕੁਰਾ ਕੰਗੁਰਾ ਕੰਗੁਰਾ ਕੁਰਾ ਕੰਗੁਰਾ
 ਕੰਗੁਰਾ ਕੁਰਾ ਕੰਗੁਰਾ ਕੁਰਾ ਕੰਗੁਰਾ
 ਕੁਰਾ ਕੰਗੁਰਾ ਕੰਗੁਰਾ ਕੁਰਾ ਕੰਗੁਰਾ
 ਕੰਗੁਰਾ ਕੁਰਾ ਕੰਗੁਰਾ ਕੁਰਾ ਕੰਗੁਰਾ
 ਕੁਰਾ ਕੰਗੁਰਾ ਕੰਗੁਰਾ ਕੁਰਾ ਕੰਗੁਰਾ

وَمَا أَمْرُوا إِلَّا لِيَعْبُدُوا اللَّهَ مُخْلِصِينَ لَهُ الدِّينَ خُنْفَاءً
 وَيُقِيمُوا الصَّلَاةَ وَيؤْتُوا الزَّكَاةَ وَذَلِكَ دِينُ
 الْقِيَمَةِ ﴿٦﴾

البيته : 6

وَمَا خَلَقْتُ الْجِنَّ وَالْإِنْسَ إِلَّا لِيَعْبُدُونِ ﴿٥٧﴾
 الذاريات : 57

أَقْرَأَ الصَّلَاةَ لِيَذُوقَ الشَّمْسِ إِلَى عَسَقِ النَّيْلِ وَقُرْآنَ
 الْفَجْرِ إِنْ قُرْآنَ الْفَجْرِ كَانَ مَشْهُودًا ﴿٧١﴾

وَمِنَ النَّيْلِ فَتَهَجَّدْ بِهِءَ نَافِلَةً لَكَ عَسَى أَنْ يَبْعَثَكَ

ਅਕੌਰੀਆਂ ਦੁਆਰਾ

ਬਹੁ ਬਾਮਨੀ ਨੁਕੁਲਾ ਸੁਖਾ ਦੁਖੀਆ
 ਕ੍ਰਿਸ਼ਾ ਮਥਿਨੁ ਮੈਂਦੀ ਲਾਘਾ ਠਕੇਂ ਕ੍ਰਿਸ਼ੀਆ
 (ਬਾਗੀ ਭੀਲਾ ਸੁਖਾ 17
 79-80)

ਸੁਖੇਂ ਘਾਟੁ ਸੁਖਾ ਸੁਖਾ ਸੁਖਾ ਸੁਖੀ
 ਸੁਖੇਂ ਘਾਟੁ ਸੁਖਾ ਸੁਖਾ ਸੁਖੀ ਭੀਲਾ
 ਸੁਖੇਂ ਘਾਟੁ ਸੁਖਾ ਸੁਖਾ ਸੁਖਾ ਸੁਖੀ
 ਸੁਖੇਂ ਘਾਟੁ ਸੁਖੀ ॥ ॥
 (ਭੀਲਾ ਸੁਖਾ ਸੁਖਾ 2
 239)

رَبُّكَ مَقَامًا مَحْمُودًا ﴿٨٥﴾

نبی اسرائیل: 79 - 80

حَافِظُوا عَلَى الصَّلَوَاتِ وَالصَّلَاةِ الْوُسْطَىٰ

﴿٢٣٩﴾ وَقَوْمُوا لِلَّهِ قَانِتِينَ

البقرة: 239

अथानुशीलनात्पश्चात्तद्विषयः ॥

अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 (अथानुशीलनात्पश्चात्तद्विषयः ॥ ३५)

وَأَقِيمُوا الصَّلَاةَ وَآتُوا الزَّكَاةَ وَارْكَعُوا مَعَ الرَّاكِعِينَ ﴿٤٤﴾

البقرة: ४४

अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 (अथानुशीलनात्पश्चात्तद्विषयः ॥ ३०/३९)

فَقَاتِلْ ذَٰلَ الَّذِينَ فَخَّرُوا بِحَقِّهِ وَالْمَسْكِينِ وَابْنَ السَّبِيلِ ذَٰلِكَ خَيْرٌ لِلَّذِينَ يُرِيدُونَ وَجْهَ اللَّهِ وَأُولَٰئِكَ هُمُ الْمُفْلِحُونَ ﴿٣٩﴾

الروم: ३९

अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 (अथानुशीलनात्पश्चात्तद्विषयः ॥ ५१/२०)

وَفِي أَمْوَالِهِمْ حَقٌّ لِّلسَّائِلِ وَالْمَحْرُومِ ﴿٢٠﴾

الذاريات: २०

अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 अथानुशीलनात्पश्चात्तद्विषयः ॥
 (अथानुशीलनात्पश्चात्तद्विषयः ॥ ७०-२६)

وَالَّذِينَ فِي أَمْوَالِهِمْ حَقٌّ مَّعْلُومٌ ﴿٢٥﴾

لِّلسَّائِلِ وَالْمَحْرُومِ ﴿٢٦﴾

المعارج: २५ - २६

അമ്മിനു മരിച്ചവരുടെ മുൻകരുതലായി

കുറേ ഭവനങ്ങൾ ഉണ്ടായിരുന്നെങ്കിൽ
അവർക്കു മരിച്ചാൽ മുൻകരുതലായി
മറ്റൊരു ഭവനം ഉണ്ടാക്കേണ്ടതുമാണ്
അതായത് അമ്മിനു മരിച്ചാൽ
മറ്റൊരു ഭവനം ഉണ്ടാക്കേണ്ടതുമാണ്
മറ്റൊരു ഭവനം ഉണ്ടാക്കേണ്ടതുമാണ്

(അമ്മിനു മരിച്ചാൽ 2/262-263)

الَّذِينَ يُنْفِقُونَ أَمْوَالَهُمْ فِي سَبِيلِ اللَّهِ ثُمَّ لَا يُتْبِعُونَ مَا أَنْفَقُوا مَنًّا وَلَا أَذًى لَهُمْ أَجْرُهُمْ عِنْدَ رَبِّهِمْ وَلَا خَوْفٌ عَلَيْهِمْ وَلَا هُمْ يَحْزَنُونَ ﴿٢٦٦﴾

البقرة: 262 - 263

അതേപോലെ മറ്റൊരു ഭവനം ഉണ്ടാക്കേണ്ടതുമാണ്
അതായത് അമ്മിനു മരിച്ചാൽ
മറ്റൊരു ഭവനം ഉണ്ടാക്കേണ്ടതുമാണ്
മറ്റൊരു ഭവനം ഉണ്ടാക്കേണ്ടതുമാണ്

മറ്റൊരു ഭവനം ഉണ്ടാക്കേണ്ടതുമാണ്
മറ്റൊരു ഭവനം ഉണ്ടാക്കേണ്ടതുമാണ്
മറ്റൊരു ഭവനം ഉണ്ടാക്കേണ്ടതുമാണ്
മറ്റൊരു ഭവനം ഉണ്ടാക്കേണ്ടതുമാണ്
മറ്റൊരു ഭവനം ഉണ്ടാക്കേണ്ടതുമാണ്
മറ്റൊരു ഭവനം ഉണ്ടാക്കേണ്ടതുമാണ്

وَمَثَلُ الَّذِينَ يُنْفِقُونَ أَمْوَالَهُمُ اتِّغَاءً مَّرَضَاتٍ اللَّهُ وَتَثْبِيْتًا مِّنْ أَنْفُسِهِمْ كَمَثَلِ جَذَةٍ بِرِيءَةٍ أَصَابَهَا وَابِلٌ فَكَانَتْ أَكْطَلَهَا ضِعْفَيْنِ فَإِن لَّمْ يُصِبْهَا وَابِلٌ فَطُلَّ وَاللَّهُ بِمَا تَعْمَلُونَ بَصِيرٌ ﴿٢٦٦﴾

البقرة: 266

അമ്മിനു മരിച്ചാൽ മുൻകരുതലായി
മറ്റൊരു ഭവനം ഉണ്ടാക്കേണ്ടതുമാണ്

الَّذِينَ يُنْفِقُونَ أَمْوَالَهُمْ بِإِثْلٍ وَالتَّهَارِ

अथानुसंगीतस्योक्तौ तस्यै वृत्तस्यै

इतिहासस्यै तस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 इतिहासस्यै तस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 (अथानुसंगीतस्यै २/२७५)

अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 अथानुसंगीतस्यै वृत्तस्यै अथानुसंगीतस्यै
 (अथानुसंगीतस्यै ५४/३९)

سِرًا وَعَلَانِيَةً فَلَهُمْ أَجْرُهُمْ عِنْدَ رَبِّهِمْ
 وَلَا خَوْفٌ عَلَيْهِمْ وَلَا هُمْ يَحْزَنُونَ ﴿٧٥﴾

البقرة: ٢٧٥

هَٰذَا نَتَرُ هَتُوْلًا تَدْعُوْنَ لِئِنْفِقُوْا فِي سَبِيْلِ اللّٰهِ
 فَمِنْكُمْ مَّنْ يَبْخُلُ وَمَنْ يَبْخُلْ فَإِنَّمَا يَبْخُلْ
 عَنِ نَفْسِهِ ۗ وَاللّٰهُ الْغَنِيُّ ۗ وَأَنْتُمْ الْفُقَرَاءُ ۗ وَإِن
 تَوَلَّوْا يَسْتَبَدِلْ قَوْمًا غَيْرَكُمْ ثُمَّ لَا يَكُوْنُوْا
 أَمْثَلَكُمْ ﴿٣٩﴾

محمد: ٣٩

ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤੁਸਾ ਮਾਤਿ ਪ੍ਰਾਨਿਮਾ ਮਿਮਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ

إِنَّ الَّذِينَ كَفَرُوا وَيَصُدُّونَ عَنْ سَبِيلِ اللَّهِ
وَالْمَسْجِدِ الْحَرَامِ الَّذِي جَعَلْنَاهُ لِلنَّاسِ سَوَاءً
الْعَٰكِفِ فِيهِ وَالْبَادِ وَمَنْ يُرِدْ فِيهِ بِالْحُدَا
يُظَلِّمْ نَفْسَهُ مِنْ عَذَابِ أَلِيمٍ ﴿٣٦﴾

ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ

وَإِذْ بَوَّأْنَا لِإِبْرَاهِيمَ مَكَانَ الْبَيْتِ أَن لَّا
تُشْرِكْ بِي شَيْئًا وَطَهَّرَ بَيْتِي لِلطَّٰئِفِينَ
وَالْقَائِمِينَ وَالرُّكَّعِ السُّجُودِ ﴿٣٧﴾

ਮਾਤਿ ਪ੍ਰਾਨਿਮਾ ਮਿਮਾਮਿ ਨਾਮਿ
ਮਾਤਿ ਪ੍ਰਾਨਿਮਾ ਮਿਮਾਮਿ ਨਾਮਿ

وَأَذِّنْ فِي النَّاسِ بِالْحَجِّ يَأْتُوكَ رِجَالًا وَعَلَىٰ

ਅਸੀਂ ਸਭ ਕੁਝ ਕਰਦੇ ਹਾਂ ਪਰ ਵੀਰਾਂ ਵਾਂਗ
 ਕਰਨਾ ਮਾਨਸੁਰੀ ਮੀਰੀ ਕ੍ਰਿਪਾ ਬਰਨਾਮਾ
 ਮੁਖੀ ਕ੍ਰਿਪਾ ੧੩ ਕ੍ਰਿਪਾ ਬਰਨਾਮਾ ੨੧ ਮੀਰੀ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ॥ ॥

وَمَنْ أَحْسَنُ فَوْلاً مَّن دَعَا إِلَى اللَّهِ وَعَمِلَ
 صَالِحًا وَقَالَ إِنَّنِي مِنَ الْمُسْلِمِينَ ﴿٣٥﴾

ਅਸੀਂ ਵਧੇਰੇ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ॥ ॥

وَلَا تَسْتَوِي الْحَسَنَةُ وَلَا السَّيِّئَةُ ادْفَع بِالَّتِي هِيَ
 أَحْسَنُ فَإِذَا الَّذِي بَيْنَكَ وَبَيْنَهُ عَدَاوَةٌ كَأَنَّهُ
 وَكِيٌّ حَمِيمٌ ﴿٣٥﴾

ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 (31 ਮੀਰੀ ਕ੍ਰਿਪਾ ੩੬ 41-36)

وَمَا يُلْقِيهَا إِلَّا الَّذِينَ صَبَرُوا وَمَا يُلْقِيهَا إِلَّا ذُو
 حِظٍّ عَظِيمٍ ﴿٣٦﴾

حم. السجدة: 34 - 36

ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ

ادْعُ إِلَى سَبِيلِ رَبِّكَ بِالْحُكْمِ وَالْمَوْعِظَةِ الْحَسَنَةِ

ਪ੍ਰਭੂ (ਬਾਬ) ਦੀ ਸੇਵਾ ਕਰਨਾ (੧੧) ਪਾਠ ੧

ਮਾਨੁਸ਼ ਕ੍ਰਿਸ਼ੀ ਕ੍ਰਿਸ਼ੀ ਕ੍ਰਿਸ਼ੀ ਕ੍ਰਿਸ਼ੀ
 ਰਹਿੰਦਾ ਰਹਿੰਦਾ ਰਹਿੰਦਾ ਰਹਿੰਦਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ

وَحَدِّ لَّهُمْ بِالَّتِي هِيَ أَحْسَنُ إِنَّ رَبَّكَ هُوَ أَعْلَمُ
 بِمَنْ ضَلَّ عَنْ سَبِيلِهِ وَهُوَ أَعْلَمُ بِالْمُهْتَدِينَ ﴿١٧١﴾

ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ

وَإِنْ عَاقَبْتُمْ فَعَاقِبُوا بِمِثْلِ مَا عُوقِبْتُمْ بِهِ
 وَلَئِنْ صَبَرْتُمْ لَهُوَ خَيْرٌ لِلصَّابِرِينَ ﴿١٧٢﴾

ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ

وَأَصْبِرْ وَمَا صَبْرُكَ إِلَّا بِاللَّهِ وَلَا تَحْزَنْ عَلَيْهِمْ
 وَلَا تَكُ فِي ضَيْقٍ مِمَّا يَمْكُرُونَ ﴿١٧٣﴾

ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ
 ਕਾਠੇ ਪਾ ਕਾਠੇ ਪਾ ਕਾਠੇ ਪਾ ਕਾਠੇ ਪਾ

إِنَّ اللَّهَ مَعَ الَّذِينَ اتَّقَوْا وَالَّذِينَ هُمْ مُحْسِنُونَ ﴿١٧٤﴾
 النحل 126 - 129

ਪ੍ਰਭੂ (ਬਾਬ) ਦੀ ਸੇਵਾ 27
 126-129

۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)

۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)

وَأَن أَحَدٌ مِّنَ الْمُشْرِكِينَ اسْتَجَارَكَ فَأَجْرُهُ حَتَّى
 يَسْمَعَ كَلِمَةَ اللَّهِ ثُمَّ أَبْلَغَهُ مَأْمَنَهُ ذَلِكَ بِأَنَّهُمْ قَوْمٌ لَا
 يَعْلَمُونَ ﴿٦١﴾

التوبة: ٦١

۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)

وَالَّذِينَ اجْتَنَبُوا الطَّغُوتَ أَن يَعْبُدُوهَا وَأَنَابُوا إِلَى اللَّهِ لَهُمُ
 الْبُشْرَىٰ فَبَشِّرْ عِبَادِ ﴿١٨﴾

۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)
 ۱۲۱. (۱) ۱۲۱. (۱) ۱۲۱. (۱) ۱۲۱. (۱) ۱۲۱. (۱)

الَّذِينَ يَسْتَمِعُونَ الْقَوْلَ فَيَتَّبِعُونَ أَحْسَنَهُ أُولَٰئِكَ
 الَّذِينَ هَدَى اللَّهُ وَأُولَٰئِكَ هُمُ الْأَوْلَىٰ ﴿١٩﴾

الزمر: ١٨ - ١٩

ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥

إِنَّمَا الْمُؤْمِنُونَ إِخْوَةٌ فَأَصْلِحُوا بَيْنَ أَخَوَيْكُمْ وَاتَّقُوا اللَّهَ لَعَلَّكُمْ تُرْحَمُونَ ﴿١١﴾

ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥
 ॐ नमो भगवते वासुदेवाय ॥

يَا أَيُّهَا الَّذِينَ آمَنُوا لَا يَسْخَر قَوْمٌ مِنْ قَوْمٍ عَسَىٰ أَنْ يَكُونُوا خَيْرًا مِنْهُمْ وَلَا نِسَاءٌ مِنْ نِسَاءٍ عَسَىٰ أَنْ يَكُنَّ خَيْرًا مِنْهُنَّ وَلَا تَلْمِزُوا أَنفُسَكُمْ وَلَا تَنَابَزُوا بِالْأَلْقَابِ بِئْسَ الْأَسْمُ الْفُسُوقُ بَعْدَ الْإِيمَانِ وَمَنْ لَمْ يَتُبْ فَأُولَٰئِكَ هُمُ الظَّالِمُونَ ﴿١٢﴾

ॐ नमो भगवते वासुदेवाय ॥
 ॐ नमो भगवते वासुदेवाय ॥

يَا أَيُّهَا الَّذِينَ آمَنُوا اجْتَنِبُوا كَثِيرًا مِّنَ الظَّنِّ إِنَّ بَعْضَ

1। 2। 3। 4। 5। 6। 7। 8। 9। 10। 11। 12। 13। 14। 15। 16। 17। 18। 19। 20। 21। 22। 23। 24। 25। 26। 27। 28। 29। 30। 31। 32। 33। 34। 35। 36। 37। 38। 39। 40। 41। 42। 43। 44। 45। 46। 47। 48। 49। 50। 51। 52। 53। 54। 55। 56। 57। 58। 59। 60। 61। 62। 63। 64। 65। 66। 67। 68। 69। 70। 71। 72। 73। 74। 75। 76। 77। 78। 79। 80। 81। 82। 83। 84। 85। 86। 87। 88। 89। 90। 91। 92। 93। 94। 95। 96। 97। 98। 99। 100।

الَّذِينَ يَبْخُلُونَ وَيَأْمُرُونَ النَّاسَ
 بِالْبُخْلِ وَيَكْتُمُونَ مَا آتَاهُمُ اللَّهُ
 مِنْ فَضْلِهِ وَأَعْتَدْنَا لِلْكَافِرِينَ عَذَابًا
 مُهِينًا ﴿٣٨﴾

1। 2। 3। 4। 5। 6। 7। 8। 9। 10। 11। 12। 13। 14। 15। 16। 17। 18। 19। 20। 21। 22। 23। 24। 25। 26। 27। 28। 29। 30। 31। 32। 33। 34। 35। 36। 37। 38। 39। 40। 41। 42। 43। 44। 45। 46। 47। 48। 49। 50। 51। 52। 53। 54। 55। 56। 57। 58। 59। 60। 61। 62। 63। 64। 65। 66। 67। 68। 69। 70। 71। 72। 73। 74। 75। 76। 77। 78। 79। 80। 81। 82। 83। 84। 85। 86। 87। 88। 89। 90। 91। 92। 93। 94। 95। 96। 97। 98। 99। 100।

وَالَّذِينَ يُنْفِقُونَ أَمْوَالَهُمْ رِيقَاءَ النَّاسِ وَلَا
 يُؤْمِنُونَ بِاللَّهِ وَلَا بِالْيَوْمِ الْآخِرِ وَمَنْ يَكُنِ
 الشَّيْطَانُ لَهُ قَرِينًا فَسَاءَ قَرِينًا ﴿٣٩﴾
 النساء: 37 - 39

1। 2। 3। 4। 5। 6। 7। 8। 9। 10। 11। 12। 13। 14। 15। 16। 17। 18। 19। 20। 21। 22। 23। 24। 25। 26। 27। 28। 29। 30। 31। 32। 33। 34। 35। 36। 37। 38। 39। 40। 41। 42। 43। 44। 45। 46। 47। 48। 49। 50। 51। 52। 53। 54। 55। 56। 57। 58। 59। 60। 61। 62। 63। 64। 65। 66। 67। 68। 69। 70। 71। 72। 73। 74। 75। 76। 77। 78। 79। 80। 81। 82। 83। 84। 85। 86। 87। 88। 89। 90। 91। 92। 93। 94। 95। 96। 97। 98। 99। 100।

إِنَّ اللَّهَ يَأْمُرُ بِالْعَدْلِ وَالْإِحْسَانِ وَإِيتَايِ ذِي
 الْقُرْبَىٰ وَيَنْهَىٰ عَنِ الْفَحْشَاءِ وَالْمُنْكَرِ
 وَالْبَغْيِ يَعِظُكُمْ لَعَلَّكُمْ تَذَكَّرُونَ ﴿٤١﴾

अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥

وَأَوْفُوا بِعَهْدِ اللَّهِ إِذَا عَاهَدْتُمْ وَلَا تَنْقُضُوا
 الْأَيْمَانَ بَعْدَ تَوْكِيدِهَا وَقَدْ جَعَلْتُمُ اللَّهَ
 عَلَيْكُمْ كَفِيلًا إِنَّ اللَّهَ يَعْلَمُ مَا تَفْعَلُونَ ﴿١٧﴾

अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥

وَلَا تَكُونُوا كَالَّذِي نَقَضَتْ غَزْلَهَا مِنْ بَعْدِ قُوَّةٍ
 أَنْكَبَتْ إِذِ تَتَذَكَّرُ أَنْ نِعْمَ كَمْ دَخَلْنَا بَيْنَكُمْ أَنْ
 تَكُونُ أُمَّةً هِيَ أَرْبَى مِنْ أُمَّةٍ إِنَّمَا يَبْلُوكُمْ
 اللَّهُ بِبَيِّنَاتٍ لَكُمْ يَوْمَ الْقِيَامَةِ مَا كُنْتُمْ فِيهِ
 تَخَالِفُونَ ﴿١٨﴾

النحل: ११ - १३

अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥
 अथ शुक उवाच ॥ अत्रोवाच भगवन् ॥

يَتَّبِعُهَا الَّذِينَ آمَنُوا كُونُوا قَوَّامِينَ بِالْقِسْطِ شُهَدَاءَ
 لِلَّهِ وَلَوْ عَلَىٰ أَنْفُسِكُمْ أَوِ الْوَالِدِينَ وَالْأَقْرَبِينَ إِن

अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा

يَكُنْ غَنِيًّا أَوْ فَقِيرًا فَاللَّهُ أَوْلَىٰ بِهِمَا فَلَا تَتَّبِعُوهُ
 الْهَوَىَٰ أَنْ تَعْدِلُوا وَإِنْ تَلَوُّهُ أَوْ تَعْرِضُوا فَإِنَّ اللَّهَ
 كَانَ يَمَانَعُ لَكُمْ خَيْرًا ﴿١٣٦﴾

النساء: ١٣٦

अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा

لَا يُحِبُّ اللَّهُ الْجَهْرَ بِالسُّوِّ مِنَ الْقَوْلِ لِأَمِّن ظُلْمٍ
 وَكَانَ اللَّهُ سَمِيعًا عَلِيمًا ﴿١٤٧﴾

अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा
 अथवा ३५। अथवा ३५। अथवा

إِنْ نُبِدُوا خَيْرًا أَوْ تُخَفُّوهُ أَوْ تُعْفَوُا عَنْ سُوءٍ فَإِنَّ
 اللَّهَ كَانَ عَفُوًّا قَدِيرًا ﴿١٥٠﴾

النساء: ١٤٩ - ١٥٠

କ୍ଷୁଦ୍ରୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି

يَأْتِيهَا الَّذِينَ ءَامَنُوا كُونُوا قَوْمِينَ لِلَّهِ شُهَدَاءَ
بِالْقِسْطِ وَلَا يَجْرِمَنَّكُمْ شَنَاٰنُ قَوْمٍ عَلَىٰ
أَلَّا تَعْدِلُوا ءَاعْدِلُوا هُوَ أَقْرَبُ لِلتَّقْوَىٰ وَاتَّقُوا
اللَّهَ إِنَّ اللَّهَ خَبِيرٌ بِمَا تَعْمَلُونَ ﴿١٤﴾

ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି

وَعَدَ اللَّهُ الَّذِينَ ءَامَنُوا وَعَمِلُوا الصَّالِحَاتِ
لَهُمْ مَغْفِرَةٌ ءَوَجْرُ عَظِيمٍ ﴿١٥﴾

ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି
ଅର୍ଥୋପଦେଶାଦି ଅର୍ଥୋପଦେଶାଦି

وَالَّذِينَ كَفَرُوا وَكَذَّبُوا بِآيَاتِنَا ءَأُولَٰئِكَ
أَصْحَابُ الْجَحِيمِ ﴿١٦﴾

المائدة: ٩ - ١١

(ଅର୍ଥୋପଦେଶାଦି 5-11)

इत्युद्धृतम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्

وَلَا تَقْتُلُوا أَوْلَادَكُمْ خَشْيَةَ إِمْلَاقٍ نَحْنُ نَرْزُقُهُمْ وَإِيَّاكُمْ
 إِنَّ قَتْلَهُمْ كَانَ خِطَاً كَبِيراً ﴿٣٧﴾

अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्

وَلَا تَقْرَبُوا الرِّزْقَ إِنَّمَا كَانَ فِتْنَةً وَسَاءَ
 سَبِيلًا ﴿٣٨﴾

अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्
 अत्रिपुराणम् अत्रिपुराणम्

وَلَا تَقْتُلُوا النَّفْسَ الَّتِي حَرَّمَ اللَّهُ إِلَّا بِالْحَقِّ وَمَنْ قُتِلَ
 مَظْلُومًا فَقَدْ جَعَلْنَا لَوْلِيهِ سُلْطٰنًا فَلَا يَسْرِفْ
 فِي الْقَتْلِ إِنَّهُ كَانَ مَنْصُورًا ﴿٣٩﴾

अत्रिपुराणम् अत्रिपुराणम्
 अत्रिपुराणम् अत्रिपुराणम्

وَلَا تَقْرَبُوا مَالَ الْيَتِيمِ إِلَّا بِالَّتِي هِيَ أَحْسَنُ حَتَّىٰ يَبْلُغَ

॥ श्रीगणेशाय नमः ॥

أَشَدُّمْ وَأَوْفُوا بِالْعَهْدِ إِنَّ الْعَهْدَ كَانَ مَسْئُولًا ﴿٣٥﴾

॥ श्रीगणेशाय नमः ॥
॥ श्रीगणेशाय नमः ॥
॥ श्रीगणेशाय नमः ॥

وَأَوْفُوا بِالْعَهْدِ إِذَا كَلِمَةٌ وَرَبُّوْا بِالْقِسْطِ لِمَنْ سَقَى
ذَلِكَ خَيْرٌ وَأَحْسَنُ تَأْوِيلًا ﴿٣٦﴾

श्रीगणेशाय नमः ॥
श्रीगणेशाय नमः ॥
श्रीगणेशाय नमः ॥
श्रीगणेशाय नमः ॥

श्रीगणेशाय नमः ॥
श्रीगणेशाय नमः ॥
श्रीगणेशाय नमः ॥
श्रीगणेशाय नमः ॥

وَلَا تَقْفُ مَا لَيْسَ لَكَ بِهِ عِلْمٌ إِنَّ السَّمْعَ وَالْبَصَرَ
وَالْفُؤَادَ كُلُّ أُولَئِكَ كَانَ عَنْهُ مَسْئُولًا ﴿٣٧﴾

श्रीगणेशाय नमः ॥
श्रीगणेशाय नमः ॥
श्रीगणेशाय नमः ॥
श्रीगणेशाय नमः ॥

وَلَا تَمْشِ فِي الْأَرْضِ مَرَحًا إِنَّكَ لَنْ تَخْرِقَ الْأَرْضَ
وَلَنْ تَبْلُغَ الْجِبَالَ طُولًا ﴿٣٨﴾

श्रीगणेशाय नमः ॥
श्रीगणेशाय नमः ॥
श्रीगणेशाय नमः ॥

كُلُّ ذَلِكَ كَانَ سَيِّئُهُ عِنْدَ

ଅହୋଧ୍ୟୁନା ଓ ଅପ୍ରାୟାସ୍ୟା
ସତ୍ୟାସତ୍ୟା ଓ ଅଧ୍ୟାୟା

ଅବସାଧନା ଓ ଅଧ୍ୟାୟା
ଆତ୍ମା ଆତ୍ମା ଓ ଅଧ୍ୟାୟା

رَبِّكَ مَكْرُوهًا ﴿٣٩﴾

بني اسرائيل: ٣٢ - ٣٩

۱۲۰۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ

۱۲۰۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۲۱۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۲۲۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۲۳۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۲۴۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ

وَإِذْ قُلْنَا لِلْمَلٰٓئِكَةِ اسْجُدُوْا لِاٰدَمَ فَسَجَدُوْۤا اِلَّا اِبٰلٰسَ اَبٰی ۝۱۲۷

۱۲۵۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۲۶۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۲۷۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۲۸۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۲۹۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ

فَقُلْنَا يَاۤاٰدَمُ اِنۡ هٰذَا اَعۡدُوۡكَ وَاِلٰزِمُكَ فَلَا يَخۡرُجۡنَا مِنَ الْجَنَّةِ فَتَشۡفَعِ ۝۱۲۸

۱۳۰۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۳۱۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۳۲۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ

۝۱۲۹ اِنَّ لَكَ اَلَّا يَجۡمَعُ فِيۡهَا وَلَا تَعۡرَىٰ ۝۱۲۹

۱۳۳۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 ۱۳۴۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ
 (۱۲۰ - ۱۲۷)

۝۱۳۰ وَاَنَّكَ لَا تَظۡمَرُوۡۤا فِيۡهَا وَلَا تَضۡحٰی ۝۱۳۰
 طه ۱۱۷ - ۱۲۰

۱۳۵۔ اَلَّذِي يَدْعُوۤا لِلَّذِي لَا يُغْنِي عَنْهُمْ كَيْدُهُمْ شَيْئًا وَلَا هُمْ يُنصَرُونَ

۝۱۳۱ وَلَا تَأۡكُلُوۡۤا اَمْوَالِكُمْ بَيْنِكُمْ بِالۡبَطْلِ وَتُدۡلُوۡۤا

କିମ୍ପା କୁଳିମାତ୍ରା ସ୍ତ୍ରୀମାତ୍ରା
 ଯମାକୀତ୍ରାସାଦୃଶାକୃତମାତ୍ରା
 ସମାସୁବାସିତ୍ରାକୃତମାତ୍ରା
 କୃତାକୃତମାତ୍ରାକୃତମାତ୍ରା
 କୃତାକୃତମାତ୍ରାକୃତମାତ୍ରା
 କୃତାକୃତମାତ୍ରାକୃତମାତ୍ରା

(ଅଧ୍ୟାୟ ୨୮୨)

يَهَا إِلَى الْحُكَّامِ إِنَّا كُنَّا لَوَافِقًا مِّنْ
 ١٨٩ ﴿١٨٩﴾ أَمْوَالِ النَّاسِ بِالْأَثَرِ وَأَنْتُمْ تَعْلَمُونَ

البقرة: ١٨٩

يَأْتِيهَا الَّذِينَ ءَامَنُوا لَا تَأْكُلُوا
 أَمْوَالَكُمْ بَيْنَكُمْ بِالْبُطْلِ إِلَّا أَنْ تَكُونُوا
 بِحُكْمٍ عَن تَرَاضٍ مِّنكُمْ وَلَا تَقْتُلُوا أَنْفُسَكُمْ
 ٣٠ ﴿٣٠﴾ إِنَّ اللَّهَ كَانَ بِكُمْ رَحِيمًا

النساء: ٣٠

କୃତାକୃତମାତ୍ରାକୃତମାତ୍ରା
 କୃତାକୃତମାତ୍ରାକୃତମାତ୍ରା
 କୃତାକୃତମାତ୍ରାକୃତମାତ୍ରା
 କୃତାକୃତମାତ୍ରାକୃତମାତ୍ରା
 କୃତାକୃତମାତ୍ରାକୃତମାତ୍ରା
 କୃତାକୃତମାତ୍ରାକୃତମାତ୍ରା
 କୃତାକୃତମାତ୍ରାକୃତମାତ୍ରା

(ଅଧ୍ୟାୟ ୩୦)

ਅੰਤਰਿਮਨ ਮਨੁ ਪੁਰੀ ਮਾ ਬੁਧੁ ਮਾ ਕੋ ਨਾ ਮੁਖੁ ਨਾ ਮਨਿ ਕੁੰ ਸਮਨਾ
 ਸੰਸਾਰਿ ਤਿਆ ਮਾ ਸੁਖਿ ਆ ਮੁਖੁ ਮੀ ਮਨਾ ਕੁ ਭੁਕੁ ਨਾ

ਪਾਸ ਆ ਕੀ ਪੁਕੁ ਮੁਖੁ ਮਾ ੨: ਕੀ ਮੀ
 ਮਨਾ ਮਾ ੩ ਵਡਾ ਵ ਠੰਗੁ ਭੁਕੁ ਮਾ ਕੀ
 ਕੀ ਸੁਖੁ ਮੁਖੁ ਮੀ ਮਨਾ ਮਾ ਮਨੁ ਮਾ ਕੀ
 ਭੁਕੁ ਭੁਕੁ ਮਾ ਆ ਮਾ ਮੁਖੁ ਮਾ ਕੀ
 ਵ ਵ ਵ ਮੀ ਭੁਕੁ ਮਨੁ ਮਾ ੩ ਵ ਵ ਕੀ
 ਪੁਕੁ ਮਾ ਮੁਖੁ ਮਾ ਮੁਖੁ ਮਾ ਮਾ ਕੀ ॥
 (ਆ ਮਾ ਆ ਮੁਖੁ ਮਾ ੨੭ / ੭੦)

وَالَّذِينَ جَاهَدُوا فِينَا لَنَهَبَنَّ مِنْهُمْ سَيِّئَاتِهِمْ وَإِنَّ اللَّهَ لَمَعَ
 الْمُحْسِنِينَ ﴿٧٠﴾
 العنكبوت: ੭੦

ਮਾ ਕੀ ਪੁਕੁ ਮੁਖੁ ਮਾ ਕੁ ਮੁਖੁ ਮਾ ਕੀ
 ਸੁਖੁ ਮੁਖੁ ਮੀ ਮੁਖੁ ਮੁਖੁ ਮਾ ਕੀ ਮੁਖੁ ਮਾ
 ਮਨਾ ਮੁਖੁ ਮੀ ਮੁਖੁ ਮੁਖੁ ਮਾ ਕੀ
 ਕੁ ਮਾ ਕੁ ਮਾ ਮਨਾ ਮੁਖੁ ਮੀ ਮੁਖੁ ਮੁਖੁ ਮਾ
 ਕੁ ਮਾ ੩ ਵ ਵ ਮੁਖੁ ਮੁਖੁ ਮੁਖੁ ਮੁਖੁ ਮਾ
 ਕੁ ਮਾ ਮੁਖੁ ਮੁਖੁ ਮੀ ਮੁਖੁ ਮੁਖੁ ਮੁਖੁ ਮਾ
 ਪੁਕੁ ਮੁਖੁ ਮਾ ਮਨੁ ਮੁਖੁ ਮੀ ਮੁਖੁ ਮੁਖੁ ਮੁਖੁ
 ਕੁ ਮਾ ਕੁ ਮੁਖੁ ਮੁਖੁ ਮੁਖੁ ਮੁਖੁ ਮੁਖੁ ॥
 (ਆ ਮਾ ਕੁ ਮੁਖੁ ਮੁਖੁ ੧ / ੨੦)

الَّذِينَ آمَنُوا وَهَاجَرُوا وَجَاهَدُوا فِي سَبِيلِ اللَّهِ
 بِأَمْوَالِهِمْ وَأَنْفُسِهِمْ أَكْبَرُ دَرَجَةً عِنْدَ اللَّهِ وَأُولَئِكَ هُمُ
 الْفَائِزُونَ ﴿٢٠﴾
 التوبة: ੨੦

ਆ ਮਾ ਮੁਖੁ ਮੀ ਮੁਖੁ ਮੁਖੁ ਮੁਖੁ ਮੁਖੁ ਮੁਖੁ ਮੁਖੁ
 ਮੁਖੁ ਮੀ ਮੁਖੁ ਮੁਖੁ ਮੁਖੁ ਮੁਖੁ ਮੁਖੁ ਮੁਖੁ ਮੁਖੁ
 ਮੁਖੁ ਮੁਖੁ ਮੁਖੁ ਮੁਖੁ ਮੁਖੁ ਮੁਖੁ ਮੁਖੁ ਮੁਖੁ

ਅੰਤਿਮ ਅਰਜ਼ੀ ਸ਼੍ਰੀ ਬਾਬੁ ਮੁਖੀ ਜੀ ਕੋ ਪ੍ਰਿਯ ਪਾਤ੍ਰ ਕੋ ਨਿਮਨ
 ਸਮਝਾ ਕੁਝ ਮਾਤ੍ਰਾ ਅਧਿਕਾਰੀ ਪਾਤ੍ਰ ਕੋ ਪ੍ਰਿਯ

ਅਪਾਪਾ ਅੰਗੀਕਾਰ ਕੀ ਪ੍ਰਿਯ ਪਾਤ੍ਰ
 ਸੰਗੀਤ ਸਾਬਣ ਪ੍ਰਿਯ ਮਾ ਅੰਗੀਕਾਰ
 ਪ੍ਰਿਯ ਪਾਤ੍ਰ ਸਾਬਣ ਪ੍ਰਿਯ ਪਾਤ੍ਰ
 ਕੋ ਸੁਖਾ ਸੰਗੀਕਾਰ ਪ੍ਰਿਯ ਪਾਤ੍ਰ
 ਅੰਗੀਕਾਰ ਪ੍ਰਿਯ ਪਾਤ੍ਰ ਕੋ ਸੰਗੀਕਾਰ
 ਪ੍ਰਿਯ ਪਾਤ੍ਰ (ਅਪਾਤ੍ਰੀ 4/96)

درجہ و کلا وعد اللہ الحسنیٰ وفضل اللہ المجہدین
 علی القعیدین أجرًا عظیمًا ﴿۹۶﴾

النساء: 96

ਕੁਝ ਮਾਤ੍ਰਾ ਪ੍ਰਿਯ ਪਾਤ੍ਰ ਕੋ ਪ੍ਰਿਯ ਪਾਤ੍ਰ
 ਅਪਾਤ੍ਰੀ ਪ੍ਰਿਯ ਪਾਤ੍ਰ ਅਪਾਤ੍ਰੀ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਕੋ ਪ੍ਰਿਯ ਪਾਤ੍ਰ ॥ ॥

أذن للذين يقتلون بأنهم ظلموا وإن الله على
 نصرهم لقدير ﴿۹۷﴾

ਕੋ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਅਪਾਤ੍ਰੀ
 ਪ੍ਰਿਯ ਪਾਤ੍ਰ ਕੋ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ
 ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ ਪ੍ਰਿਯ ਪਾਤ੍ਰ

الذين أخرجوا من ديارهم بغير حق إلا أن يقولوا
 ربنا الله ولولا دفع الله الناس بعضهم ببعض لفسدت
 صوامع وبيع وصلوات ومسجد يذكر فيها

ॐ नमो भगवते वासुदेवाय ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥

अथ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥

اَسْمُ اللّٰهِ كَثِيْرًا وَّلَيَنْصُرَكَ اللّٰهُ مِنْ يَنْصُرَكَ
 اِنَّ اللّٰهَ لَقَوِيٌّ عَزِيْزٌ ﴿٤١﴾
 الحج : ٤٠ - ٤١

अथ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥

لَا يَنْهَكُمُ اللّٰهُ عَنِ الدِّيْنِ لَمْ يُقَيِّدْكُمْ فِي الدِّيْنِ وَاَنْتُمْ
 تَخْرُجُوْنَ مِنْ دِيْنِكُمْ اَنْ تَبْرُوْهُمْ وَتُقْسَطُوْا اِلَيْهِمْ اِنَّ اللّٰهَ
 يُحِبُّ الْمُقْسَطِيْنَ ﴿٤١﴾

अथ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥
 श्रीगणेशाय नमः ॥ श्रीगणेशाय नमः ॥

اِنَّمَا يَنْهَكُمُ اللّٰهُ عَنِ الدِّيْنِ فَنَلَّوْكُمْ فِي الدِّيْنِ
 وَاَخْرَجُوْكُمْ مِنْ دِيْنِكُمْ وَظَنُّوْهُمْ وَاَعْلَىٰ اٰخِرَاتِكُمْ اَنْ

ॐ नमो भगवते वासुदेवाय ॥ श्रीकृष्णाय नमः ॥
 श्रीकृष्णाय नमः ॥ श्रीकृष्णाय नमः ॥

श्रीकृष्णाय नमः ॥ श्रीकृष्णाय नमः ॥
 (अथ श्रीकृष्णाय नमः १-१०)

۞ تَوَلَّوْهُمۡ وَمَنْ يَتَوَلَّهُمْ فَاُولَٰئِكَ هُمُ الظَّالِمُونَ ۞
 المتحة: ۹ - ۱۰

श्रीकृष्णाय नमः ॥ श्रीकृष्णाय नमः ॥
 श्रीकृष्णाय नमः ॥ श्रीकृष्णाय नमः ॥
 श्रीकृष्णाय नमः ॥ श्रीकृष्णाय नमः ॥

۞ يَا أَيُّهَا الَّذِينَ آمَنُوا هَلْ أَدُلُّكُمْ عَلَىٰ تَجْرِيفٍ يُنَجِّكُم مِّنْ عَذَابِ
 ۞ أَلِيمٍ ۞

श्रीकृष्णाय नमः ॥ श्रीकृष्णाय नमः ॥
 श्रीकृष्णाय नमः ॥ श्रीकृष्णाय नमः ॥
 श्रीकृष्णाय नमः ॥ श्रीकृष्णाय नमः ॥
 श्रीकृष्णाय नमः ॥ श्रीकृष्णाय नमः ॥
 श्रीकृष्णाय नमः ॥ श्रीकृष्णाय नमः ॥
 श्रीकृष्णाय नमः ॥ श्रीकृष्णाय नमः ॥
 (अथ श्रीकृष्णाय नमः ११-१२)

۞ تَوَسُّوٓنَ بِاللَّهِ وَرَسُولِهِ ۖ وَتُجَاهِدُونَ فِي سَبِيلِ اللَّهِ بِأَمْوَالِكُمْ
 وَأَنْفُسِكُمْ ذَٰلِكُمْ خَيْرٌ لَّكُمْ إِن كُنْتُمْ تَعْمَلُونَ ۞
 الصف: ۱۱ - ۱۲

३३। नमश्चक्रमन्त्राद्यैर्विष्णुत्रयं। अत्रैव नमः।

३। ह्रीं नमः। श्रीं नमः। इत्येवमन्त्रैश्च। नमः।
मां नमः। इत्येवमन्त्रैश्च। नमः। इत्येवमन्त्रैश्च।
वत्सु। नमः। इत्येवमन्त्रैश्च। नमः। इत्येवमन्त्रैश्च।
वत्सु। नमः। इत्येवमन्त्रैश्च। नमः। इत्येवमन्त्रैश्च।
नमः। इत्येवमन्त्रैश्च। नमः। इत्येवमन्त्रैश्च।
इत्येवमन्त्रैश्च। नमः। इत्येवमन्त्रैश्च।
वत्सु। नमः। इत्येवमन्त्रैश्च। नमः। इत्येवमन्त्रैश्च।
नमः। इत्येवमन्त्रैश्च। नमः। इत्येवमन्त्रैश्च।
इत्येवमन्त्रैश्च। नमः। इत्येवमन्त्रैश्च।
वत्सु। नमः। इत्येवमन्त्रैश्च। नमः। इत्येवमन्त्रैश्च।
नमः। इत्येवमन्त्रैश्च। नमः। इत्येवमन्त्रैश्च।
इत्येवमन्त्रैश्च। नमः। इत्येवमन्त्रैश्च।

इति मन्त्रादिनां प्रथमः सूक्तः।

अथ मन्त्रादिनां प्रथमः सूक्तः।
इति मन्त्रादिनां प्रथमः सूक्तः ॥

بِسْمِ اللَّهِ الرَّحْمَنِ الرَّحِيمِ ❶

इति मन्त्रादिनां प्रथमः सूक्तः।
अथ मन्त्रादिनां प्रथमः सूक्तः ॥

قَدْ أَفْلَحَ الْمُؤْمِنُونَ ❷

इति मन्त्रादिनां प्रथमः सूक्तः।
अथ मन्त्रादिनां प्रथमः सूक्तः ॥

الَّذِينَ هُمْ فِي صَلَاتِهِمْ خَاشِعُونَ ❸

अथ मन्त्रादिनां प्रथमः सूक्तः।
अथ मन्त्रादिनां प्रथमः सूक्तः ॥

وَالَّذِينَ هُمْ عَنِ اللَّغْوِ مُعْرِضُونَ ❹

अथ मन्त्रादिनां प्रथमः सूक्तः।
अथ मन्त्रादिनां प्रथमः सूक्तः ॥

وَالَّذِينَ هُمْ لِلزَّكَاةِ فَاعِلُونَ ❺

अथ मन्त्रादिनां प्रथमः सूक्तः।
अथ मन्त्रादिनां प्रथमः सूक्तः ॥

وَالَّذِينَ هُمْ لِأَقْرَبِهِمْ حَافِظُونَ ❻

अथ मन्त्रादिनां प्रथमः सूक्तः।
अथ मन्त्रादिनां प्रथमः सूक्तः ॥

إِلَّا عَلَىٰ أَزْوَاجِهِمْ أَوْ مَا مَلَكَتْ أَيْمَانُهُمْ فَإِنَّهُمْ
غَيْرُ مَلُومِينَ ❼

अथ मन्त्रादिनां प्रथमः सूक्तः।
अथ मन्त्रादिनां प्रथमः सूक्तः ॥

فَمَنْ ابْتغىٰ وَرَاءَ ذَلِكَ فَأُولَٰئِكَ هُمُ الْعَادُونَ ❽

ਅਸੀਂ ਲਾਇਆਂ ਅਤੇ ਅਸੀਂ ਸੁਖੀਆਂ ਤੇ ਸੁਖੀਆਂ
 ਅਤੇ ਅਸੀਂ ਸੁਖੀਆਂ ਤੇ ਸੁਖੀਆਂ ॥

وَالَّذِينَ هُمْ لَا يُغْنِي عَنْهُمْ وَالَّذِينَ هُمْ لَا يُغْنِي عَنْهُمْ وَعَهْدِهِمْ رَعُونَ ﴿٩﴾

ਅਸੀਂ ਸੁਖੀਆਂ ਤੇ ਸੁਖੀਆਂ ਅਤੇ ਸੁਖੀਆਂ
 ਅਤੇ ਅਸੀਂ ਸੁਖੀਆਂ ਤੇ ਸੁਖੀਆਂ
 (੯੫/੯) ॥

وَالَّذِينَ هُمْ عَلَى صَلَاتِهِمْ يُحَافِظُونَ ﴿١٠﴾

ਅਸੀਂ ਸੁਖੀਆਂ ਤੇ ਸੁਖੀਆਂ ਅਤੇ ਸੁਖੀਆਂ ॥

أُولَئِكَ هُمُ الْوَارِثُونَ ﴿١١﴾

ਅਸੀਂ ਸੁਖੀਆਂ ਤੇ ਸੁਖੀਆਂ ਅਤੇ ਸੁਖੀਆਂ
 ਅਤੇ ਸੁਖੀਆਂ ਤੇ ਸੁਖੀਆਂ
 (੯੫/੧੨)

الَّذِينَ يَرِثُونَ الْفِرْدَوْسَ هُمْ فِيهَا خَالِدُونَ ﴿١٢﴾
 المؤمنون: ੨ - ੧੨

ਅਸੀਂ ਸੁਖੀਆਂ ਤੇ ਸੁਖੀਆਂ ਅਤੇ ਸੁਖੀਆਂ
 ਅਤੇ ਸੁਖੀਆਂ ਤੇ ਸੁਖੀਆਂ
 ਅਤੇ ਸੁਖੀਆਂ ਤੇ ਸੁਖੀਆਂ
 ਅਤੇ ਸੁਖੀਆਂ ਤੇ ਸੁਖੀਆਂ ॥ ॥

وَعِبَادُ الرَّحْمَنِ الَّذِينَ يَمْشُونَ عَلَى الْأَرْضِ هَوْنًا
 وَإِذَا خَاطَبَهُمُ الْجَاهِلُونَ قَالُوا سَلَامًا ﴿١٦﴾

ਅਸੀਂ ਸੁਖੀਆਂ ਤੇ ਸੁਖੀਆਂ ਅਤੇ ਸੁਖੀਆਂ
 ਅਤੇ ਸੁਖੀਆਂ ਤੇ ਸੁਖੀਆਂ ॥

وَالَّذِينَ يَبِيتُونَ لِرَبِّهِمْ سُجَّدًا وَقِيَامًا ﴿٢٥﴾

ਅਸੀਂ ਸੁਖੀਆਂ ਤੇ ਸੁਖੀਆਂ ਅਤੇ ਸੁਖੀਆਂ
 ਅਤੇ ਸੁਖੀਆਂ ਤੇ ਸੁਖੀਆਂ ॥

وَالَّذِينَ يَقُولُونَ رَبَّنَا اصْرِفْ عَنَّا عَذَابَ جَهَنَّمَ

ਪ੍ਰਸੰਨਾ ਸਾਧਨਾਂ ਦੀ ਸੂਚੀ

ਪਸਾ ਬਲੁ ਵਸਾ ਕਦੀ ਤੁਮੁਪਾਕ
 ਤੁਮਾ ਕਦੀ ਕੀ ਪੁਕੁ ਤੁਮਾ ਕੁ ਵਾਪਸੀ
 ਸਾਧਨਾਂ ਦੀ ਸੂਚੀ ॥

إِنَّ عَذَابَهَا كَانَ غَرَامًا ﴿٦٦﴾

ਪਸਾ ਕੀ ਕੀ ਪਸਾ ਕੀ ਕੀ ਕੀ ਕੀ
 ਪਸਾ ਕੀ ਕੀ ਕੀ ਕੀ ਕੀ ਕੀ ॥

إِنَّهَا سَاءَتْ مُسْتَقَرًّا وَمُقَامًا ﴿٦٧﴾

ਪਸਾ ਕੀ ਕੀ ਕੀ ਕੀ ਕੀ ਕੀ
 ਪਸਾ ਕੀ ਕੀ ਕੀ ਕੀ ਕੀ ਕੀ
 ਪਸਾ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ॥

وَالَّذِينَ إِذَا أَنْفَقُوا لَمْ يُسْرِفُوا وَلَمْ يَقْتُرُوا وَكَانَ
 بَيْنَ ذَلِكَ قَوَامًا ﴿٦٨﴾

ਪਸਾ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ
 ਕੀ ਕੀ ਕੀ ਕੀ ਕੀ ਕੀ ਕੀ ॥

وَالَّذِينَ لَا يَدْعُونَ مَعَ اللَّهِ إِلَهًا آخَرَ وَلَا يَقْتُلُونَ
 النَّفْسَ الَّتِي حَرَّمَ اللَّهُ إِلَّا بِالْحَقِّ وَلَا يَزْنُونَ
 وَمَنْ يَفْعَلْ ذَلِكَ يَلْقَ أَثَامًا ﴿٦٩﴾

ੴ ਸਤਿਗੁਰ ਪ੍ਰਸਾਦਿ ॥

ਉਸਾਨੁ ਵਾਹੀ ਉਸਾਨੁ ਵਾਹੀ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥
 ਮਾਨੁਸਾ ਆਨੁ ਵਾਹੀ ॥ ਸਤਿਗੁਰ ਪ੍ਰਸਾਦਿ ॥
 ॥ ੧ ॥

يُضَعَّفُ لَهُ الْعَذَابُ يَوْمَ الْقِيَمَةِ وَيَخْلُدُ فِيهِ
 مُهَانًا ﴿٧٥﴾

ਸਾਤੀ ਸੁਖਿ ਸਾਤੀ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥

إِلَّا مَنْ تَابَ وَآمَنَ وَعَمِلَ عَمَلًا صَالِحًا
 فَأُولَئِكَ يُبَدِّلُ اللَّهُ سَيِّئَاتِهِمْ حَسَنَاتٍ وَكَانَ اللَّهُ
 غَفُورًا رَحِيمًا ﴿٧٦﴾

ਸਾਤੀ ਸੁਖਿ ਸਾਤੀ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥

وَمَنْ تَابَ وَعَمِلَ صَالِحًا فَإِنَّهُ يَتُوبُ إِلَى اللَّهِ
 مَتَابًا ﴿٧٧﴾

ਸਾਤੀ ਸੁਖਿ ਸਾਤੀ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥ ਸਤਿਗੁਰ ਪ੍ਰਸਾਦਿ ॥
 ਸਤਿਗੁਰ ਪ੍ਰਸਾਦਿ ॥

وَالَّذِينَ لَا يَشْهَدُونَ الزُّورَ وَإِذَا مَرُّوا بِاللَّغْوِ
 مَرُّوا كِرَامًا ﴿٧٨﴾

अथ साकी ह्यादिना ह्येति कुम्भम् ।
 अथ साकी ह्यादिना ह्येति कुम्भम् ।
 अथ साकी ह्यादिना ह्येति कुम्भम् ॥

وَالَّذِينَ إِذَا دُعُوا إِلَىٰ آيَاتِنَا رَبَّهُمْ لَمْ يُخِرُوا
 عَلَيْهَا صُغَرَٰٓءَ وَعُصِيَٰٓءَ ۗ ﴿٧٦﴾

अथ साकी ह्येति ह्यादिना ह्येति
 अथ साकी ह्येति ह्यादिना ह्येति
 अथ साकी ह्येति ह्यादिना ह्येति
 अथ साकी ह्येति ह्यादिना ह्येति
 अथ साकी ह्येति ह्यादिना ह्येति ॥

وَالَّذِينَ يَقُولُونَ رَبَّنَا هَبْ لَنَا مِنْ أَزْوَٰجِنَا
 وَذُرِّيَّاتِنَا قُرَّةَ أَعْيُنٍ وَاجْعَلْنَا لِلْمُتَّقِينَ
 ۖ اِمَامًا ۗ ﴿٧٧﴾

इति ह्यादिना ह्येति ह्यादिना ह्येति
 इति ह्यादिना ह्येति ह्यादिना ह्येति
 इति ह्यादिना ह्येति ह्यादिना ह्येति
 इति ह्यादिना ह्येति ह्यादिना ह्येति
 इति ह्यादिना ह्येति ह्यादिना ह्येति ॥

أُولَٰئِكَ يُجْزَوْنَ الْغُرَّةَ ۖ يَمَا صَبَرُوا
 وَيُلَقَّوْنَ فِيهَا حَٰجَتَهُ ۖ وَسَلَامًا ۗ ﴿٧٨﴾

इति ह्यादिना ह्येति ह्यादिना ह्येति
 इति ह्यादिना ह्येति ह्यादिना ह्येति
 इति ह्यादिना ह्येति ह्यादिना ह्येति
 इति ह्यादिना ह्येति ह्यादिना ह्येति ॥

فِيهَا حَسَنَاتٌ مِّنْ قَبْلِكَ ۖ وَسَلَامًا ۗ ﴿٧٩﴾

अथ साकी ह्यादिना ह्येति ह्यादिना ह्येति
 अथ साकी ह्यादिना ह्येति ह्यादिना ह्येति
 अथ साकी ह्यादिना ह्येति ह्यादिना ह्येति ॥

قُلْ مَا يَعْبُؤُنَا بِكُرْبِيِّ لَوْلَا دُعَاؤُكُمْ فَقَدْ كَذَّبْتُمْ
 فَتَقَبَّلْنَا عَنْكُمْ ۗ ۙ ﴿٨٠﴾

සුඛායතනවිද්‍යාවේ මූලධර්මයන්

فَسَوْفَ يَكُونُ لِزَامًا ﴿٧٨﴾

الفرقان: 78 - 79

සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්

إِنَّ الَّذِينَ قَالُوا رَبُّنَا اللَّهُ ثُمَّ اسْتَقَمُوا
 تَتَنَزَّلُ عَلَيْهِمُ الْمَلَائِكَةُ أَلَّا تَخَافُوا
 وَلَا تَحْزَنُوا وَأَبْشُرُوا بِالْجَنَّةِ الَّتِي كُنتُمْ
 تُوعَدُونَ ﴿٧٩﴾

සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්

تَحْنُ أُولِيَائِكُمْ فِي الْحَيَاةِ الدُّنْيَا وَفِي الْآخِرَةِ
 وَلَكُمْ فِيهَا مَا تَشْتَهَى أَنْفُسُكُمْ وَلَكُمْ
 فِيهَا مَا تَدْعُونَ ﴿٨٠﴾

සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්
 සුඛායතනවිද්‍යාවේ මූලධර්මයන්

ବ୍ରହ୍ମସାମୁଦ୍ରୀୟାଂ ଶ୍ରୀମଦ୍ଭଗବତ୍ ସ୍ତୋତ୍ରମ୍

ବ୍ରହ୍ମସାମୁଦ୍ରୀୟାଂ ଶ୍ରୀମଦ୍ଭଗବତ୍ ସ୍ତୋତ୍ରମ୍
ଶ୍ରୀକୃଷ୍ଣାୟ ନମଃ
(ଶ୍ରୀମଦ୍ଭଗବତ୍ ସ୍ତୋତ୍ରମ୍ ୩୩-୩୩)

تَزَاوَرَاتُ مِنَ الْعُقُودِ الرَّحِيمِ

حم السجدة: ٣١ - ٣٣

ਬੀੜ੍ਹਾ ਸੋਧਾ ਛੰਡੀ ਰੂਪਾ ੧੩੫ ਅਭ ਖ

੩ ਅਠਿਅਠਾ ਖਾ ਰੂਪਾ ਵਹੀ ਸੋਧਾ ਘਾ ਰੂਪਾ ਖੇ
ਠੀ ਛੰਡੀ ਘਾ ਰੂਪਾ ਖਾ ਰੂਪਾ ਬਹੁ ਰੂਪਾ ਖੇ ਸਿਖਾ ਘਾ ਰੂਪਾ
ਸੋਧਾ ਖਾ ਖੇ ਛੰਡੀ ਰੂਪਾ ੧੩੫ ਅਭ ਖ ਵੀ ਰੂਪਾ ਰੂਪਾ
ਛੰਡੀ ਖੇ ਠੀ ਘਾ ਰੂਪਾ ਖੇ ਰੂਪਾ ਘਾ ਰੂਪਾ ਠੀ
ਰੂਪਾ ਰੂਪਾ ਰੂਪਾ ਖੇ ਘਾ ਰੂਪਾ ਖੇ ਰੂਪਾ ਰੂਪਾ ਰੂਪਾ
ਠੀ ਛੰਡੀ ਰੂਪਾ ੧੩੫ ਅਭ ਠੀ ਵਹੀ ਠੀ ਵਸਾ ਰੂਪਾ ਖਾ
ਘਾ ਰੂਪਾ ਰੂਪਾ ਠੀ ਛੰਡੀ ਘਾ ਰੂਪਾ ਖੇ ਰੂਪਾ ਰੂਪਾ ਛੰਡੀ ਘਾ
ਰੂਪਾ ਰੂਪਾ ਖੇ ਠੀ ਘਾ ਰੂਪਾ ਖੇ ਰੂਪਾ ਘਾ ਰੂਪਾ ਠੀ ਖੇ
ਰੂਪਾ ਰੂਪਾ ੧੧ ੧੦੧ ਖੇ ਘਾ ਰੂਪਾ ਰੂਪਾ ਰੂਪਾ ਰੂਪਾ ਘਾ ਰੂਪਾ
ਛੰਡੀ ਰੂਪਾ ਘਾ ਠੀ ਛੰਡੀ ਘਾ ਰੂਪਾ ਰੂਪਾ ਰੂਪਾ ਰੂਪਾ ਰੂਪਾ
ਰੂਪਾ ਰੂਪਾ ਰੂਪਾ ਘਾ ਰੂਪਾ ਘਾ ਰੂਪਾ ਠੀ ਘਾ ਰੂਪਾ ਰੂਪਾ
ਵਹੀ ਘਾ ਘਾ ਰੂਪਾ ॥ ॥

ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
(ਭਯਾ ਪਾਉਕਾ ੩੩)

وَالصّٰمِيْنَ وَالصّٰمِيْنَ وَالصّٰمِيْنَ
فُرُوْجَهُمْ وَالْحٰفِظِيْنَ وَالذّٰكِرِيْنَ
كَثِيْرًا وَالذّٰكِرَاتِ اَعَدَّ اللهُ لَهُمْ مَّغْفِرَةً
وَأَجْرًا عَظِيْمًا ﴿٤١﴾

الأحزاب: ੩੬

ਬੀਬੀਆਰੀਆ ਕੀ ਕੀਕੀ ਵਪੁਪਾਵਾ
ਪਾ ਕੀ ਕੀ ਕੀ ਕੀ ਕੀ ਕੀ ਕੀ ਕੀ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
ਪੁਨਾਕੀ ਕੀ ਕੀਕੀ ਵਪੁਪਾਵਾ ਭਯਾ
(ਭਯਾ ਪਾਉਕਾ ੩੩)

مَنْ عَمِلَ سَيِّئَةً فَلَا يُجْزَىٰ إِلَّا مِثْلَهَا وَمَنْ عَمِلَ
صَالِحًا مِنْ ذَكَرٍ أَوْ أَنْفَىٰ وَهُوَ مُؤْمِنٌ
فَأُولَٰئِكَ يَدْخُلُونَ الْجَنَّةَ يُرْفَعُونَ فِيهَا بِغَيْرِ
حِسَابٍ ﴿٤١﴾

المؤمن: ੪੧

ਅਸੀਂ ਵੀ ਸਾਮੀਆਂ ਵਾਂਗ ਹੋਣਾ ਚਾਹੀਦੇ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ
 ਹੋਣੇ ਸਾਮੀਆਂ ਵਾਂਗ ਹੋਣੇ ਸਾਮੀਆਂ ਵਾਂਗ

وَالْمَطْلَقَاتُ يَرِيصْنَ بِأَنْفُسِهِنَّ ثَلَاثَةَ قُرُوعٍ وَلَا
 يَحِلُّ لَهُنَّ أَنْ يَكْتُمْنَ مَا خَلَقَ اللَّهُ فِي أَرْحَامِهِنَّ إِنْ كُنَّ
 يُؤْمِنْنَ بِاللَّهِ وَالْيَوْمِ الْآخِرِ وَيَعُولُنَّ أَحَقُّ بِرِوَيْهِنَ فِي ذَلِكَ
 إِنْ أَرَادُوا إِصْلَاحًا وَلَهُنَّ مِثْلُ الَّذِي عَلَيْهِنَّ بِالْمَعْرُوفِ
 وَلِلرِّجَالِ عَلَيْهِنَّ دَرَجَةٌ ۗ وَاللَّهُ عَزِيزٌ حَكِيمٌ ﴿٦٦﴾

ਤਰੀਖ਼ਾ ਪੁਰੀ ਪੁਰੀ ਸਾਮੀਆਂ ਵਾਂਗ
 ਸਾਮੀਆਂ ਵਾਂਗ ਸਾਮੀਆਂ ਵਾਂਗ
 ਸਾਮੀਆਂ ਵਾਂਗ ਸਾਮੀਆਂ ਵਾਂਗ
 ਸਾਮੀਆਂ ਵਾਂਗ ਸਾਮੀਆਂ ਵਾਂਗ

الطَّلُقُ مَرَّتَانٍ فَمَا سَاكُ مَعْرُوفٍ أَوْ تَشْرِيحٌ

ਉਸਨੇ ਤੁਹਾਨੂੰ ਠੰਡੇ ਰੂਪਾਂ ਦੀ ਖੋਜ ਕੀਤੀ।
 ਵਧੇਰੇ ਸਮਝਣ ਲਈ ਪੜ੍ਹੋ।
 ਉਹਨਾਂ ਨੇ ਸਮਝਿਆ ਕਿ ਇਹ ਕੀ ਹੈ।
 ਸੋਧਾ ਮੰਨਿਆ ਠੰਡੇ ਰੂਪਾਂ ਦੀ ਖੋਜ ਕੀਤੀ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।
 ਤੁਹਾਨੂੰ ਸਮਝਣ ਲਈ ਪੜ੍ਹੋ।

بِالْحَسَنِ وَلَا يَحِلُّ لَكُمْ أَنْ تَأْخُذُوا مِمَّا
 آتَيْتُمُوهُنَّ شَيْئًا إِلَّا أَنْ يَخَافَا أَلَّا يُقِيمَا حُدُودَ
 اللَّهِ فَإِنْ خِفْتُمْ أَلَّا يُقِيمَا حُدُودَ اللَّهِ فَلَا جُنَاحَ عَلَيْهِمَا
 فِيمَا افْتَدَتْ بِهِ إِنَّكَ حُدُودُ اللَّهِ فَلَا تَعْتَدُوهَا وَمَنْ
 يَتَعَدَّ حُدُودَ اللَّهِ فَأُولَئِكَ هُمُ الظَّالِمُونَ ﴿٢٢٩﴾

البقرة: ੨੨੯ - ੨੩੦

ਗੋਬਿੰਦ ਗੁਰਮੁਖੀ

੩ ਨੰਮਾ ਭੁਗਤਾਉ ਨਾਮੁ ਗੋਬਿੰਦ ਗੁਰਮੁਖੀ ॥ ਗੁਰਮੁਖੀ ॥
 ਸੀਬਾ ਬਰੇ ਵਾਗੋ ਘਨਾ ਘਨਾ ॥ ਯੰਗੋ ॥ ਠੁਕੁ ॥ ਠੇਕਾ ॥ ਠੇਕਾ ॥
 ਠਾਠੀ ਵਾਗੁ ॥ ਠੇਕਾ ॥ ਠੇਕਾ ॥ ਠੇਕਾ ॥ ਗੋਬਿੰਦ ਗੁਰਮੁਖੀ ॥
 ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥
 ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥
 ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥
 ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥
 ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥
 ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥ ਠੇਕਾ ॥

यावदुत्तमामा ३०००० श्रीराम
सुधाया द्योत्तमामुत्तमामा ३००००
मा ३०००० ३०००० ३०००० ३००००
वसुधाया ३०००० ३०००० ॥ ॥

الصَّلَاةَ وَءَاتُوا الزَّكَاةَ لَهُمْ أَجْرُهُمْ عِنْدَ
رَبِّهِمْ وَلَا خَوْفٌ عَلَيْهِمْ وَلَا هُمْ يَحْزَنُونَ ﴿١٧٥﴾

श्री श्री सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया ॥ ॥

يَا أَيُّهَا الَّذِينَ ءَامَنُوا اتَّقُوا اللَّهَ وَذَرُوا مَا بَقِيَ مِنَ
الرِّبَا إِن كُنْتُمْ مُؤْمِنِينَ ﴿١٧٦﴾

सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया ॥ ॥

فَإِن لَّمْ تَفْعَلُوا فَأْذَنُوا بِحَرْبٍ مِّنَ اللَّهِ وَرَسُولِهِ وَإِن
تُبْتِغُوا فَلَكُمْ رُءُوسٌ أَمْوَالِكُمْ لَا تَظْلِمُونَ
وَلَا تَظْلَمُونَ ﴿١٧٧﴾

सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया
सुधाया सुधाया सुधाया सुधाया सुधाया सुधाया ॥ ॥

وَإِن كَانَتْ ذُو عَسْرَةٍ فَنظِرَةٌ إِلَىٰ مَيْسَرَةٍ وَأَن
تَصَدَّقُوا خَيْرٌ لَّكُمْ إِن كُنْتُمْ تَعْلَمُونَ ﴿١٧٨﴾

ਸੋ ੨੦ ੧ (੩੫) ੫। ੫।

ਅਸਾ ਅਸਾ ਅਸੀਂ ਹੁੰਦੇ ਹਾਂ ਅਸੀਂ ਹੁੰਦੇ ਹਾਂ
ਬਸੀ ਹੁੰਦੇ ਹਾਂ ਅਸੀਂ ਹੁੰਦੇ ਹਾਂ ਅਸੀਂ ਹੁੰਦੇ ਹਾਂ
ਸੋ ਸੋ ਸਾ ਅਸੀਂ ਹੁੰਦੇ ਹਾਂ ਅਸੀਂ ਹੁੰਦੇ ਹਾਂ
ਅਸੀਂ ਹੁੰਦੇ ਹਾਂ ਅਸੀਂ ਹੁੰਦੇ ਹਾਂ ॥ ੨ ॥
ਅਸਾ ਅਸੀਂ ਹੁੰਦੇ ਹਾਂ ੨/੨੭੬-੨੮੨

وَأَتَقُوا يَوْمَ مَا تَرْتَجِعُونَ فِيهِ إِلَى اللَّهِ ثُمَّ تُوَفَّى كُلُّ
نَفْسٍ مَا كَسَبَتْ وَهُمْ لَا يُظْلَمُونَ ﴿٢٨٧﴾
البقرة: ٢٧٦ - ٢٨٢

नात्तु वना-सुभवा-बन्धु-मन्त्री
श्री-धन-सुधा-वन्धु-वन्धु ॥

إِذَا زُلْزِلَتِ الْأَرْضُ زِلْزَالَهَا ①

असा-वन्धु-सुभवा-सुभवा-सुभवा
असा-वन्धु-वन्धु-वन्धु ॥

وَأَخْرَجَتِ الْأَرْضُ أَثْقَالَهَا ②

सुभवा-सुभवा-सुभवा-सुभवा-सुभवा
सुभवा-सुभवा-सुभवा-सुभवा-सुभवा ॥

وَقَالَ الْإِنْسَانُ مَا لَهَا ③

सुभवा-सुभवा-सुभवा-सुभवा-सुभवा
सुभवा-सुभवा-सुभवा-सुभवा-सुभवा ॥

يَوْمَئِذٍ تُحَدِّثُ أَخْبَارَهَا ④

सुभवा-सुभवा-सुभवा-सुभवा-सुभवा
सुभवा-सुभवा-सुभवा-सुभवा-सुभवा ॥

بِأَنَّ رَبَّكَ أَوْحَىٰ لَهَا ⑤

सुभवा-सुभवा-सुभवा-सुभवा-सुभवा
सुभवा-सुभवा-सुभवा-सुभवा-सुभवा
सुभवा-सुभवा-सुभवा-सुभवा-सुभवा ॥

يَوْمَئِذٍ يَصْدُرُ النَّاسُ أَشْتَاتًا لِيُرَوْا
أَعْمَالَهُمْ ⑥

सुभवा-सुभवा-सुभवा-सुभवा-सुभवा
सुभवा-सुभवा-सुभवा-सुभवा-सुभवा
सुभवा-सुभवा-सुभवा-सुभवा-सुभवा ॥

فَمَنْ يَعْمَلْ مِثْقَالَ ذَرَّةٍ خَيْرًا يَرَهُ ⑦

असा-सुभवा-सुभवा-सुभवा-सुभवा
असा-सुभवा-सुभवा-सुभवा-सुभवा
असा-सुभवा-सुभवा-सुभवा-सुभवा ॥

وَمَنْ يَعْمَلْ مِثْقَالَ

ਅਸ਼ਰਫ਼ੀ ॥ (ਪ੍ਰਕਾਸ਼ਿਤ ੧੧) ੨੧

ذَرِّ شَرَّائِرَهُ ①

الزّوال: ੧ - ੨

ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧

وَسْأَلُونَكَ عَنِ الْجِبَالِ فَقُلْ يَنْسِفُهَا رَبِّي نَسْفًا ①

ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧

فَيَذَرُهَا قَاعًا صَفْصَفًا ②

ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧

لَا تَرَى فِيهَا عِوَجًا وَلَا أَمْتًا ③

੧੦੮ - ੧੦੯ : ੬

ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧

وَإِذَا وَقَعَ الْقَوْلُ عَلَيْهِمْ أَخْرَجْنَا لَهُمْ دَابَّةً مِنَ الْأَرْضِ ④

تُكَلِّمُهُمْ أَنَّ النَّاسَ كَانُوا بِآيَاتِنَا لَا يُوقِنُونَ ⑤

العن: ੮੩

(ਪ੍ਰਕਾਸ਼ਿਤ ੨੭) ੮੩

ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧
ਅਸ਼ਰਫ਼ੀ ਪ੍ਰਕਾਸ਼ਿਤ ੧੧ ੨੧

فَإِذَا بَرَأَ الْبَصُرَ ⑥

ॐ ईशाना नमो नमो नमो नमो
ईशाना नमो नमो नमो नमो
ईशाना नमो नमो नमो नमो
ईशाना नमो नमो नमो नमो
ईशाना नमो नमो नमो नमो ॥ ॥

يَمَعَشَرَ الْجَيْنَ وَالْإِنْسَانَ اسْتَطَعْتُمْ أَنْ تَنْفُذُوا مِنْ
أَقْطَارِ السَّمَوَاتِ وَالْأَرْضِ فَانفُذُوا لَا تَنْفُذُونَ
إِلَّا بِإِطْلَاقِنَا ﴿٣٤﴾

ईशाना नमो नमो नमो नमो
ईशाना नमो नमो नमो नमो ॥

فَبِأَيِّ آيَاتِنَا لَا تُؤْمِنُونَ ﴿٣٥﴾

ईशाना नमो नमो नमो नमो
ईशाना नमो नमो नमो नमो
ईशाना नमो नमो नमो नमो
ईशाना नमो नमो नमो नमो
ईशाना नमो नमो नमो नमो ॥ (55 / 34-36)

يُرْسَلُ عَلَيْكُمَا شَوْابٌ مِّنْ نَّارٍ وَنَحَّاسٌ فَلَا تَنْصِرَانِ ﴿٣٦﴾
الرحمن : ٣٤ - ٣٦

ईशाना नमो नमो नमो नमो
ईशाना नमो नमो नमो नमो ॥ ॥

إِذَا السَّمَاءُ انشَقَّتْ ﴿٣٧﴾

ईशाना नमो नमो नमो नमो
ईशाना नमो नमो नमो नमो ॥

وَأَذْنَتْ لِرَبِّهَا وَحُقَّتْ ﴿٣٨﴾

ईशाना नमो नमो नमो नमो
ईशाना नमो नमो नमो नमो ॥ ॥

وَإِذَا الْأَرْضُ مُدَّتْ ﴿٣٩﴾

ਗੋ ਕੁਲਾਨ ਸੀ ਕੁਲਾ ਸੀ ਕੁਲਾ ਸੀ ਕੁਲਾ
ਸੀ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ ॥

وَأَلْقَتْ مَا فِيهَا وَتَخَلَّتْ ⑥

ਗੋ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ
ਸੀ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ ॥

وَأَذِنَتْ لِرَبِّهَا وَحُقَّتْ ⑦

الانشقاق: ੨ - ੬

(੪੫)

ਅਸਾ ਵਾ ਸੀ ਕੁਲਾ ਸੀ ਕੁਲਾ ਸੀ ਕੁਲਾ
ਸੀ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ ॥

وَإِذَا الْعِشَارُ عُطِّلَتْ ⑧

ਅਸਾ ਸੀ ਕੁਲਾ ਸੀ ਕੁਲਾ ਸੀ ਕੁਲਾ
ਸੀ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ ॥

وَإِذَا الْتُفُوسُ زُوِّجَتْ ⑨

التكوير: ੦ - ੯

ਅਸਾ ਕੁਲਾ ਸੀ ਕੁਲਾ ਸੀ ਕੁਲਾ
ਸੀ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ ॥

وَإِذَا الضُّحُفُ نُشِرَتْ ⑩

ਅਸਾ ਕੁਲਾ ਸੀ ਕੁਲਾ ਸੀ ਕੁਲਾ
ਸੀ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ ॥

وَإِذَا السَّمَاءُ كُشِطَتْ ⑪

التكوير: ੧੧ - ੧੨

ਅਸਾ ਕੁਲਾ ਸੀ ਕੁਲਾ ਸੀ ਕੁਲਾ
ਸੀ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ ॥

وَحَسَفَ الْقَمَرُ ⑫

ਅਸਾ ਕੁਲਾ ਸੀ ਕੁਲਾ ਸੀ ਕੁਲਾ
ਸੀ ਕੁਲਾ ਸੀ ਕੁਲਾ ਸੀ ਕੁਲਾ ਸੀ ਕੁਲਾ ॥

وَجُمِعَ الشَّمْسُ وَالْقَمَرُ ⑬

القيامة: ੮ - ੧੦

सोऽपीत्वात्पुत्रिणात्प्रिया
उपवाह्यवर्तेनामात्तु ॥ ॥

مَرَجَ الْبَحْرَيْنِ يَلْتَقِيَانِ ﴿٢٠﴾

सोऽपुत्रिणात्प्रियात्पुत्रिणात्
उपवाह्यवर्तेनात्पुत्रिणात्प्रियात्
वर्तेनात्तु ॥ ॥

يَلْتَقِيَانِ لَا يَتَّخِيَانِ ﴿٢١﴾
الرحمن: ٢٠ - ٢١

ಸಿದ್ಧಿಮಗ್ನಿರವನಾಚಿ ಸ್ತೋತ್ರಮ್
 ಸಕ್ತಿಯುಳ್ಳವನು

ಅದಾ ಸಿದ್ಧಿಗಿ ಕೃಪಾ ನಾಶಕಿ ಭಿ
 ಕೃಪಾ ಕೃಪಾ ಕೃಪಾ ನಾಶಕಿ ಭಿ
 ಸಿದ್ಧಿಮಗ್ನಿರವನಾಚಿ ಸ್ತೋತ್ರಮ್
 ಸಿದ್ಧಿ ಸಿದ್ಧಿ ಸಿದ್ಧಿ ಸಿದ್ಧಿ ಸಿದ್ಧಿ
 ಕೃಪಾ ಕೃಪಾ ಕೃಪಾ ಕೃಪಾ ಕೃಪಾ
 ಸಿದ್ಧಿ (ಆಮಾಚಿ ೪೩)

ಅದಾ ಸಿದ್ಧಿಮಗ್ನಿರವನಾಚಿ ಸ್ತೋತ್ರಮ್
 ಕೃಪಾ ಕೃಪಾ ಕೃಪಾ ಕೃಪಾ ಕೃಪಾ
 ಕೃಪಾ ಕೃಪಾ ಕೃಪಾ ಕೃಪಾ ಕೃಪಾ
 ಸಿದ್ಧಿಮಗ್ನಿರವನಾಚಿ ಸ್ತೋತ್ರಮ್
 ಕೃಪಾ ಕೃಪಾ ಕೃಪಾ ಕೃಪಾ ಕೃಪಾ
 (ಆಮಾಚಿ ೬೯)

ಅದಾ ಸಿದ್ಧಿಮಗ್ನಿರವನಾಚಿ ಸ್ತೋತ್ರಮ್
 ಕೃಪಾ ಕೃಪಾ ಕೃಪಾ ಕೃಪಾ ಕೃಪಾ
 ಕೃಪಾ ಕೃಪಾ ಕೃಪಾ ಕೃಪಾ ಕೃಪಾ
 ಸಿದ್ಧಿಮಗ್ನಿರವನಾಚಿ ಸ್ತೋತ್ರಮ್
 ಕೃಪಾ ಕೃಪಾ ಕೃಪಾ ಕೃಪಾ ಕೃಪಾ
 ಕೃಪಾ ಕೃಪಾ ಕೃಪಾ ಕೃಪಾ ಕೃಪಾ
 ಸಿದ್ಧಿಮಗ್ನಿರವನಾಚಿ ಸ್ತೋತ್ರಮ್
 ಕೃಪಾ ಕೃಪಾ ಕೃಪಾ ಕೃಪಾ ಕೃಪಾ
 (ಆಮಾಚಿ ೫)

وَمِنْ آيَاتِهِ خَلْقَ السَّمَوَاتِ وَالْأَرْضِ وَمَا بَيْنَهُمَا
 فِي سِتِّينَ يَوْمًا وَهُوَ عَلَىٰ جَمْعِهِمْ إِذَا يَشَاءُ قَدِيرٌ ﴿٣٠﴾
 الشورى: ٣٠

وَهُوَ الَّذِي أَنشَأَكُمْ مِنْ نَفْسٍ وَاحِدَةٍ فَمُسْتَقَرٌّ وَمُسْتَوْدَعٌ
 قَدْ فَصَّلْنَا الْآيَاتِ لِقَوْمٍ يَفْقَهُونَ ﴿١٩﴾
 الأنعام: ١٩

يَأْتِيهَا النَّاسُ اتِّقُوا رَبَّكُمُ الَّذِي خَلَقَكُمْ مِنْ نَفْسٍ وَاحِدَةٍ
 وَخَلَقَ مِنْهَا زَوْجَهَا وَبَثَّ مِنْهُمَا رِجَالًا كَثِيرًا وَنِسَاءً وَاتَّقُوا
 اللَّهَ الَّذِي تَسَاءَلُونَ بِهِ وَالْأَرْحَامَ إِنَّ اللَّهَ كَانَ عَلَيْكُمْ
 رَقِيبًا ﴿٢٠﴾ النساء: ٢

ਬੰਦੀ ਮਰੀ ਕਰਮਾ ਦੀ ਸ਼ੁਕਰ ਮਾਲ
 ਵਕੂਫ਼ ੧੯੫੧

ਕੋਮਲ ਮਾਲੀ ਦੀ ਸ਼ੁਕਰ ਮਾਲੀ ਸ਼ੁਕਰ
 ੧੯੫੧ ਸ਼ੁਕਰ ਮਾਲੀ ਵਕੂਫ਼ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ ॥
 (ਅਮਲ ਮਾਲੀ ੧੯ 3/7)

هُوَ الَّذِي يُصَوِّرُكُمْ فِي الْأَرْحَامِ كَيْفَ يَشَاءُ لَا إِلَهَ إِلَّا هُوَ الْعَزِيزُ الْحَكِيمُ ﴿٧﴾ آل عمران: 7

ਅਮਲ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ ॥ (ਅਮਲ ਮਾਲੀ 14/20)

الَّذِي تَرَأَى اللَّهَ يَخْلُقُ السَّمَوَاتِ وَالْأَرْضَ بِالْحَقِّ
 إِنْ يَشَاءُ يُدْهِبْكُمْ وَيَأْتِ بِخَلْقٍ جَدِيدٍ ﴿٢٥﴾
 إبراهيم: 20

ਕੋਮਲ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ
 ਸ਼ੁਕਰ ਮਾਲੀ ਸ਼ੁਕਰ ਮਾਲੀ ਸ਼ੁਕਰ ਮਾਲੀ

يَأْتِيهَا النَّاسُ إِنْ كُنتُمْ فِي رَيْبٍ مِنَ الْبَعْثِ فَإِنَّا
 خَلَقْنَاكُمْ مِنْ تَرَابٍ ثُمَّ مِنْ نُطْفَةٍ ثُمَّ مِنْ عَلَقَةٍ
 ثُمَّ مِنْ مُضْغَةٍ مُخَلَّقَةٍ وَغَيْرِ مُخَلَّقَةٍ لِنُبَيِّنَ لَكُمْ
 وَنُقَرِّفُ الْأَرْحَامَ مَا نَشَاءُ إِلَىٰ آجَلٍ مُّسَمًّى ثُمَّ
 نُخْرِجُكُمْ طِفْلًا ثُمَّ لِتَبْلُغُوا أَشَدَّكُمْ

ਸ੍ਰੀਮਦੀਰਾਮਾਨੰਦ ਸ੍ਰੀ ਸ੍ਰੀ ਮਨੀਸ਼੍ਰੀ ਪ੍ਰਕਾਸ਼ ॥

ਤੁਮਾਨੀਸ਼੍ਰੀ ਸ੍ਰੀ ਮਨੀਸ਼੍ਰੀ

تَبْرَكَ الَّذِي يَدِيَ الْمَلِكُ وَهُوَ عَلَى كُلِّ شَيْءٍ قَدِيرٌ ﴿٢﴾

ਸ੍ਰੀ ਮਨੀਸ਼੍ਰੀ ਪ੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ॥ ॥

ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ ॥

الَّذِي خَلَقَ الْمَوْتَ وَالْحَيَاةَ لِيَسْأَلَكُمْ أَيُّكُمْ أَحْسَنُ عَمَلًا
 وَهُوَ الْعَزِيزُ الْعَفُورُ ﴿٢﴾

ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ

الَّذِي خَلَقَ سَبْعَ سَمَاوَاتٍ طِبَاقًا مَّا تَرَى فِي خَلْقِ
 الرَّحْمَنِ مِنْ تَفْوُوتٍ فَارْجِعِ الْبَصَرَ هَلْ تَرَى مِنْ

فُطُورٍ ﴿٤﴾

الملك: ٢ - ٤

ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ਮਨੀਸ਼੍ਰੀ
 ਸ੍ਰੀ ਮਨੀਸ਼੍ਰੀ ਮਨੀਸ਼੍ਰੀ ॥ ॥

(ਸ੍ਰੀ ਮਨੀਸ਼੍ਰੀ ਮਨੀਸ਼੍ਰੀ 67: 2-4)

ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ॥ ॥

ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ॥

ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ॥

ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ
 ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ਕ੍ਰਿਪਾ ॥

فَقَدْ أَخْرَيْتَهُ وَمَا لِلظَّالِمِينَ مِنْ أَنْصَارٍ ﴿١١٦﴾

رَبَّنَا إِنَّا سَمِعْنَا مُنَادِيًا يُنَادِي لِلْإِيمَانِ أَنْ آمِنُوا
 بِرَبِّكُمْ فَآمَنَّا رَبَّنَا فَاغْفِرْ لَنَا ذُنُوبَنَا وَكَفِّرْ عَنَّا
 سَيِّئَاتِنَا وَتَوَقَّنَا مَعَ الْأَبْرَارِ ﴿١١٧﴾

رَبَّنَا وَءَايَاتِنَا مَا وَعَدْتَنَا عَلَى رُسُلِكَ وَلَا تُخْزِنَا يَوْمَ
 الْقِيَامَةِ إِنَّكَ لَا تُخْلِفُ الْمِيعَادَ ﴿١١٨﴾

فَاسْتَجَابَ لَهُمْ رَبُّهُمْ أَنِّي لَا أُضِيعُ عَمَلَ
 عَمَلٍ مِّنْكُمْ مِنْ ذَكَرٍ أَوْ أَنِّي بِبَعْضِكُمْ مِّنْ بَعْضٍ

कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥

कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥
 कुमाकुमा ३३३ ॥ ५०३३ ॥ ५०३३ ॥ ५०३३ ॥ ५०३३ ॥

فَالَّذِينَ هَاجَرُوا وَأُخْرِجُوا مِنْ دِيَارِهِمْ وَأُودُوا
 فِي سَبِيلِي وَقَاتَلُوا وَقُتِلُوا لَأُكَفِّرَنَّ عَنْهُمْ
 سَيِّئَاتِهِمْ وَلَأُدْخِلَنَّهُمْ جَنَّاتٍ تَجْرِي مِنْ
 تَحْتِهَا الْأَنْهَارُ ثَوَابًا مِمَّنْ عِنْدَ اللَّهِ وَاللَّهُ عِنْدَهُ
 حُسْنُ الثَّوَابِ ﴿١٩١﴾ آل عمران: ١٩١ - ١٩٦

उत्पत्त्यात्पुत्रीमन्त्रिणं सुपुत्राद्यो
 ह्युत्पत्त्यात्पुत्रीमन्त्रिणं सुपुत्राद्यो ॥

بِسْمِ اللَّهِ الرَّحْمَنِ الرَّحِيمِ ①

कोत्पत्त्यात्पुत्रीमन्त्रिणं सुपुत्राद्यो
 मय ॥

قُلْ يَا أَيُّهَا الْكَافِرُونَ ②

दात्पत्त्यात्पुत्रीमन्त्रिणं सुपुत्राद्यो
 मय ॥

لَا أَعْبُدُ مَا تَعْبُدُونَ ③

दात्पत्त्यात्पुत्रीमन्त्रिणं सुपुत्राद्यो
 मय ॥

وَلَا أَنْتُمْ عَابِدُونَ مَا أَعْبُدُ ④

दात्पत्त्यात्पुत्रीमन्त्रिणं सुपुत्राद्यो
 मय ॥

وَلَا أَنَا عَابِدٌ بِمَا تَعْبُدُونَ ⑤

दात्पत्त्यात्पुत्रीमन्त्रिणं सुपुत्राद्यो
 मय ॥

وَلَا أَنْتُمْ عَابِدُونَ مَا أَعْبُدُ ⑥

दात्पत्त्यात्पुत्रीमन्त्रिणं सुपुत्राद्यो
 मय ॥
 (१५३। १०९)
 १७७

لَكُمْ دِينُكُمْ وَلِيَ دِينِ ⑦

الكافرون - १

ਗੁੰਮਾ ਭੁੱਖਾ ਨਹੀਂ ਚੁੱਕੇ ਮੁੱਖੀ ਖੁੱਭਾ ਚੁੱਕੇ ਚੁੱਕੇ ਚੁੱਕੇ ਚੁੱਕੇ ਚੁੱਕੇ

ਅਸਮਾਮੁਹੀ ਮਰੀਫਾ ਜੁਮੁਨਾ ਫੋ
ਫੁੱਕਾ ਚੁੱਕੇ ਫੋ ਫੁੱਕਾ ॥ ॥

بِسْمِ اللَّهِ الرَّحْمَنِ الرَّحِيمِ ﴿١﴾

ਅਸਮਾਮੁਹੀ ਮਰੀਫਾ ਮਾਮੁੰਦਾ ਮਰੀਫਾ
ਫੋ ਚੁੱਕਾ ਮਾਮੁੰਦਾ ਮਰੀਫਾ ॥

إِذَا جَاءَ نَصْرُ اللَّهِ وَالْفَتْحُ ﴿٢﴾

ਮਾਮੁੰਦਾ ਚੁੱਕੇ ਚੁੱਕਾ ਮਰੀਫਾ ਅਸਮਾ
ਮੁਹੀ ਮਰੀਫਾ ਮੁਮੁੰਦਾ ਮੁਮੁੰਦਾ ਮਰੀਫਾ
ਚੁੱਕੇ ਚੁੱਕੇ ਮੁਮੁੰਦਾ ਮਾਮੁੰਦਾ ਮਰੀਫਾ ॥

وَرَأَيْتِ النَّاسَ يَدْخُلُونَ فِي دِينِ اللَّهِ
أَقْوَابًا ﴿٣﴾

ਚੁੱਕੇ ਚੁੱਕਾ ਫੋ ਮਾਮੁੰਦਾ ਚੁੱਕੇ ਚੁੱਕਾ
ਮੁਮੁੰਦਾ ਚੁੱਕੇ ਚੁੱਕਾ ਮੁਮੁੰਦਾ ਮੁਮੁੰਦਾ
ਮੁਮੁੰਦਾ ਚੁੱਕੇ ਚੁੱਕਾ ਮੁਮੁੰਦਾ ਚੁੱਕੇ ਚੁੱਕਾ
ਮੁਮੁੰਦਾ ਮੁਮੁੰਦਾ ਚੁੱਕੇ ਚੁੱਕੇ ਚੁੱਕਾ ਮੁਮੁੰਦਾ
ਮੁਮੁੰਦਾ ਮੁਮੁੰਦਾ ॥ (ਅਸਮਾਮੁਹੀ 110/1-4)

فَسَبِّحْ بِحَمْدِ رَبِّكَ وَأَسْتَغْفِرْهُ إِنَّهُ كَانَ
تَوَّابًا ﴿٤﴾
النصر: 11 - 4

ਅਸਮਾਮੁਹੀ ਮਰੀਫਾ ਜੁਮੁਨਾ ਫੋ
ਫੁੱਕਾ ਚੁੱਕੇ ਫੋ ਫੁੱਕਾ ॥ ॥

بِسْمِ اللَّهِ الرَّحْمَنِ الرَّحِيمِ ﴿١﴾

ਚੁੱਕਾ ਚੁੱਕੇ ਚੁੱਕਾ ਮਰੀਫਾ ਮੁਮੁੰਦਾ ॥

وَالْعَصْرِ ﴿٢﴾

ਮਰੀਫਾ ਚੁੱਕੇ ਚੁੱਕੇ ਮਰੀਫਾ ਮੁਮੁੰਦਾ
ਮੁਮੁੰਦਾ ਮੁਮੁੰਦਾ ਮੁਮੁੰਦਾ ਮੁਮੁੰਦਾ ॥ ॥

إِنَّ الْإِنْسَانَ لِفِي خُسْرٍ ﴿٣﴾

ਸਾਠੀ ਸੁਰਗਿ ਸੁਰਗਿ ਸੁਰਗਿ ਸੁਰਗਿ
 ਸੁਰਗਿ ਸੁਰਗਿ ਸੁਰਗਿ ਸੁਰਗਿ
 ਸੁਰਗਿ ਸੁਰਗਿ ਸੁਰਗਿ ਸੁਰਗਿ
 ਸੁਰਗਿ ਸੁਰਗਿ ਸੁਰਗਿ ਸੁਰਗਿ
 ਸੁਰਗਿ ਸੁਰਗਿ ॥ ॥

(ਅਮਰਿਕਾ 103/1-4)

ਅਮਰਿਕਾ ਸੁਰਗਿ ਸੁਰਗਿ ਸੁਰਗਿ
 ਸੁਰਗਿ ਸੁਰਗਿ ਸੁਰਗਿ ਸੁਰਗਿ ॥ ॥

ਸਿ ਅਮਰਿਕਾ ਸੁਰਗਿ ਸੁਰਗਿ ਸੁਰਗਿ ॥

ਅਮਰਿਕਾ ਸੁਰਗਿ ਸੁਰਗਿ ਸੁਰਗਿ
 ਸੁਰਗਿ ਸੁਰਗਿ ਸੁਰਗਿ ਸੁਰਗਿ ॥

ਸਿ ਅਮਰਿਕਾ ਸੁਰਗਿ ਸੁਰਗਿ ਸੁਰਗਿ
 ਸੁਰਗਿ ਸੁਰਗਿ ਸੁਰਗਿ ਸੁਰਗਿ ॥

ਸਿ ਅਮਰਿਕਾ ਸੁਰਗਿ ਸੁਰਗਿ ਸੁਰਗਿ
 (ਅਮਰਿਕਾ ਸੁਰਗਿ 112/1-5)

ਅਮਰਿਕਾ ਸੁਰਗਿ ਸੁਰਗਿ ਸੁਰਗਿ
 ਸੁਰਗਿ ਸੁਰਗਿ ਸੁਰਗਿ ਸੁਰਗਿ ॥ ॥

إِلَّا الَّذِينَ آمَنُوا وَعَمِلُوا الصَّالِحَاتِ وَتَوَّاصُوا

بِالْحَقِّ وَتَوَّاصُوا بِالصَّبْرِ ﴿١﴾ العنبر: ١ - ٤

بِسْمِ اللَّهِ الرَّحْمَنِ الرَّحِيمِ ﴿١﴾

قُلْ هُوَ اللَّهُ أَحَدٌ ﴿١﴾

اللَّهُ الصَّمَدُ ﴿٢﴾

لَمْ يَكِدْ وَلَمْ يُولَدْ ﴿٣﴾

وَلَمْ يَكُنْ لَهُ كُفُوًا أَحَدٌ ﴿٤﴾

الإخلاص: ١ - ٥

بِسْمِ اللَّهِ الرَّحْمَنِ الرَّحِيمِ ﴿١﴾

ਤੁਸੀਂ ਮਾਂ ਜਾਂ ਪਿਤਾ ਦੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ, ਪਰ
 ਚੰਗੇ ਕੰਮ ਕਰੋ।

ਮਨੁੱਖੀ ਮਨੁੱਖੀ ਤੁਸੀਂ ਮਾਂ ਜਾਂ ਪਿਤਾ ਦੀ ਸੇਵਾ ਵਿਚ

﴿٢﴾ قُلْ أَعُوذُ بِرَبِّ الْفَلَقِ

ਪ੍ਰੀਤਮ ਜਾਂ ਪ੍ਰੀਤਮੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

ਮਨੁੱਖੀ ਮਨੁੱਖੀ ਸੇਵਾ ਵਿਚ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿٣﴾ مِنْ شَرِّ مَا خَلَقَ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿٤﴾ وَمِنْ شَرِّ غَاسِقٍ إِذَا وَقَبَ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿٥﴾ وَمِنْ شَرِّ النَّفَّاثَاتِ فِي الْعُقَدِ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿٦﴾ وَمِنْ شَرِّ حَاسِدٍ إِذَا حَسَدَ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

الفلق: 1 - 6

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿٧﴾ بِسْمِ اللَّهِ الرَّحْمَنِ الرَّحِيمِ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿٨﴾ قُلْ أَعُوذُ بِرَبِّ النَّاسِ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿٩﴾ مَلِكِ النَّاسِ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿١٠﴾ إِلَهِ النَّاسِ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

ਮਨੁੱਖੀ ਮਨੁੱਖੀ ਸੇਵਾ ਵਿਚ ਕੋਈ ਗੁਨਾਹ ਨਹੀਂ ਕਰੋ

﴿١١﴾ مِنْ شَرِّ الْوَسْوَاسِ الْخَنَّاسِ

